



Series SRQPE/C

SET ~ 1

प्रश्न-पत्र कोड
Q.P. Code

430/6/1

रोल नं.

| | | | | | | | |
|--|--|--|--|--|--|--|--|
| | | | | | | | |
|--|--|--|--|--|--|--|--|

Roll No.

परीक्षार्थी प्रश्न-पत्र कोड को उत्तर-पुस्तिका के मुख-पृष्ठ पर अवश्य लिखें।

Candidates must write the Q.P. Code on the title page of the answer-book.

नोट

| | NOTE |
|------------------------------------------------------------------------------------------------------------------------------------------------------------------------------------------------------------------------------------------------------|---------------------------------------------------------------------------------------------------------------------------------------------------------------------------------------------------------------------------------------------------------------------------|
| (I) कृपया जाँच कर लें कि इस प्रश्न-पत्र में मुद्रित पृष्ठ 11 हैं। | (I) Please check that this question paper contains 11 printed pages. |
| (II) प्रश्न-पत्र में दाहिने हाथ की ओर दिए गए प्रश्न-पत्र कोड को परीक्षार्थी उत्तर-पुस्तिका के मुख-पृष्ठ पर लिखें। | (II) Q.P. Code given on the right hand side of the question paper should be written on the title page of the answer-book by the candidate. |
| (III) कृपया जाँच कर लें कि इस प्रश्न-पत्र में 14 प्रश्न हैं। | (III) Please check that this question paper contains 14 questions. |
| (IV) कृपया प्रश्न का उत्तर लिखना शुरू करने से पहले, उत्तर-पुस्तिका में प्रश्न का क्रमांक अवश्य लिखें। | (IV) Please write down the serial number of the question in the answer-book before attempting it. |
| (V) इस प्रश्न-पत्र को पढ़ने के लिए 15 मिनट का समय दिया गया है। प्रश्न-पत्र का वितरण पूर्वाह्न में 10.15 बजे किया जाएगा। 10.15 बजे से 10.30 बजे तक छात्र केवल प्रश्न-पत्र को पढ़ेंगे और इस अवधि के दौरान वे उत्तर-पुस्तिका पर कोई उत्तर नहीं लिखेंगे। | (V) 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period. |



गणित (बुनियादी)

MATHEMATICS (BASIC)



निर्धारित समय : 2 घण्टे

Time allowed : 2 hours

अधिकतम अंक : 40

Maximum Marks : 40



सामान्य निर्देश :

निम्नलिखित निर्देशों को बहुत सावधानी से पढ़िए और उनका सख्ती से पालन कीजिए :

- (i) इस प्रश्न-पत्र में कुल 14 प्रश्न हैं। सभी प्रश्न अनिवार्य हैं।
- (ii) यह प्रश्न-पत्र तीन खण्डों में विभाजित है – खण्ड क, ख तथा ग।
- (iii) खण्ड क में 6 प्रश्न (प्र.सं. 1 से 6) हैं, जिनमें प्रत्येक प्रश्न 2 अंक का है। दो प्रश्नों में आंतरिक विकल्प प्रदान किया गया है।
- (iv) खण्ड ख में 4 प्रश्न (प्र.सं. 7 से 10) हैं, जिनमें प्रत्येक प्रश्न 3 अंक का है। एक प्रश्न में आंतरिक विकल्प प्रदान किया गया है।
- (v) खण्ड ग में 4 प्रश्न (प्र.सं. 11 से 14) हैं, जिनमें प्रत्येक प्रश्न 4 अंक का है। एक प्रश्न में आंतरिक विकल्प प्रदान किया गया है। इस खण्ड में दो प्रकरण अध्ययन आधारित प्रश्न भी शामिल हैं।
- (vi) कैल्कुलेटर के उपयोग की अनुमति नहीं है।

खण्ड क

प्रश्न संख्या 1 से 6 तक प्रत्येक प्रश्न के 2 अंक हैं।


1. (क) x के लिए हल कीजिए :

$$6x^2 - 2x + \frac{1}{6} = 0$$

अथवा

- (ख) 'k' के वे मान ज्ञात कीजिए जिनके लिए द्विघात समीकरण $9x^2 + 8kx + 16 = 0$ के मूल वास्तविक तथा समान हैं।

2. आकृति 1 में, PQ और PR वृत्त पर स्पर्श-रेखाएँ हैं जिनके लिए $\angle QOP = 70^\circ$. $\angle QPR$ का माप ज्ञात कीजिए।



आकृति 1



General Instructions :

Read the following instructions very carefully and strictly follow them :

- (i) *This question paper contains **14** questions. **All** questions are compulsory.*
- (ii) *This question paper is divided into **three** sections – **Sections A, B and C**.*
- (iii) ***Section A** comprises of **6** questions (Q.no. **1** to **6**) of **2** marks each. Internal choice has been provided in **two** questions.*
- (iv) ***Section B** comprises of **4** questions (Q.no. **7** to **10**) of **3** marks each. Internal choice has been provided in **one** question.*
- (v) ***Section C** comprises of **4** questions (Q.no. **11** to **14**) of **4** marks each. Internal choice has been provided in **one** question. It also contains two case study based questions.*
- (vi) *Use of calculator is **not** permitted.*

SECTION A

*Question numbers **1** to **6** carry **2** marks each.*

- 1.** (a) Solve for x : 2

$$6x^2 - 2x + \frac{1}{6} = 0$$

OR

- (b) Find the value of 'k' for which the quadratic equation $9x^2 + 8kx + 16 = 0$ has real and equal roots. 2

- 2.** In Figure 1, PQ and PR are tangents to the circle such that $\angle QOP = 70^\circ$. Find the measure of $\angle QPR$. 2




Figure 1



3. (क) यदि एक समांतर श्रेढ़ी का पहला पद 5, n वाँ पद 40 और पहले n पदों का योगफल 180 हो, तो n का मान ज्ञात कीजिए । 2

अथवा

- (ख) समांतर श्रेढ़ी का 20वाँ पद ज्ञात कीजिए जिसका 7वाँ पद, 11वें पद से 24 कम है, और पहला पद 12 है । 2

4. एक अनुक्रम का n वाँ पद $a_n = \frac{n(n + 1)(2n + 1)}{6}$ द्वारा दिया गया है । इस अनुक्रम के पहले तीन पद लिखिए । क्या यह अनुक्रम एक समांतर श्रेढ़ी है ? अपने उत्तर का औचित्य दीजिए । 2

5. निम्नलिखित तालिका में, एक महीने में एक स्टोर से बेचे गए जूतों की बिक्री दर्शाई गई है :

| जूते का माप | 1 – 3 | 3 – 5 | 5 – 7 | 7 – 9 | 9 – 11 |
|--------------------------|-------|-------|-------|-------|--------|
| बेचे गए जोड़ों की संख्या | 5 | 4 | 18 | 16 | 17 |

उपर्युक्त बंटन के बहुलक वर्ग की निचली सीमा तथा माध्यक वर्ग की ऊपरी सीमा का योगफल ज्ञात कीजिए । 2

6. यदि निम्नलिखित बारंबारता बंटन का माध्य 24 हो, तो लुप्त बारंबारता 'k' ज्ञात कीजिए : 2

| प्राप्तांक | 0 – 10 | 10 – 20 | 20 – 30 | 30 – 40 | 40 – 50 |
|-------------------|--------|---------|---------|---------|---------|
| छात्रों की संख्या | 15 | 20 | 35 | k | 10 |

खण्ड ख

प्रश्न संख्या 7 से 10 तक प्रत्येक प्रश्न के 3 अंक हैं ।

7. एक पतंग जमीन से 66 मी. की ऊँचाई पर उड़ रही है । पतंग से जुड़ी डोरी को अस्थायी तौर पर जमीन के एक बिन्दु से बाँधा गया है । डोरी का जमीन से झुकाव 60° है । डोरी की लम्बाई ज्ञात कीजिए, यह मान कर कि डोरी में कोई ढील नहीं है । 3

8. 4 सेमी त्रिज्या के एक वृत्त पर वृत्त के केंद्र से 6 सेमी दूर स्थित एक बिन्दु से स्पर्श-रेखा युग्म की रचना कीजिए । 3



3. (a) If the first term of an A.P. is 5, the n^{th} term is 40 and the sum of first n terms is 180, find the value of n . 2
- OR**
- (b) Find the 20^{th} term of the A.P. whose 7^{th} term is 24 less than the 11^{th} term, the first term being 12. 2
4. The n^{th} term of a sequence is given by $a_n = \frac{n(n + 1)(2n + 1)}{6}$. Write the first three terms of the sequence. Does this sequence form an A.P. ? Justify your answer. 2
5. Following table shows the sale of shoes in a store during a month :

| | | | | | |
|----------------------|-------|-------|-------|-------|--------|
| Shoe size | 1 – 3 | 3 – 5 | 5 – 7 | 7 – 9 | 9 – 11 |
| Number of pairs sold | 5 | 4 | 18 | 16 | 17 |

Find the sum of the lower limit of modal class and upper limit of median class of the above distribution. 2

6. If the mean of the following frequency distribution is 24, find the missing frequency 'k'. 2

| | | | | | |
|--------------------|--------|---------|---------|---------|---------|
| Marks | 0 – 10 | 10 – 20 | 20 – 30 | 30 – 40 | 40 – 50 |
| Number of Students | 15 | 20 | 35 | k | 10 |

SECTION B

Question numbers 7 to 10 carry 3 marks each.

7. A kite is flying at a height of 66 m above the ground. The string attached to the kite is temporarily tied to a point on the ground. The inclination of the string with the ground is 60° . Find the length of the string, assuming that there is no slack in the string. 3
8. Construct a pair of tangents to the circle of radius 4 cm from a point which is at a distance of 6 cm from the centre. 3




9. (क) 1 सेमी व्यास वाली 8 सेमी लंबी ताँबे की एक ठोस छड़ को एकसमान मोटाई वाले 18 सेमी लम्बे एक तार के रूप में खींचा जाता है (बदला जाता है)। तार की मोटाई ज्ञात कीजिए। 3
- अथवा
- (ख) क्रमशः 6 सेमी, 8 सेमी और 10 सेमी त्रिज्याओं वाले धातु के तीन गोलों को पिघलाकर एक बड़ा ठोस गोला बनाया जाता है। इस गोले की त्रिज्या ज्ञात कीजिए। 3
10. एक ठोस खिलौना एक अर्धगोले के आकार का है जिस पर समान त्रिज्या का एक लंब-वृत्तीय शंकु आरोपित है। इसके शंकु की ऊँचाई 2 सेमी और आधार व्यास 4 सेमी है। इस खिलौने का आयतन ज्ञात कीजिए। 3

खण्ड ग

प्रश्न संख्या 11 से 14 तक प्रत्येक प्रश्न के 4 अंक हैं।

11. भूमि के एक बिंदु से, 20 मी. ऊँची इमारत के शीर्ष पर लगे एक ट्रांसमिशन टावर के पाद और शिखर के उन्नयन कोण क्रमशः 45° और 60° हैं। टावर की ऊँचाई ज्ञात कीजिए। 4
12. (क) सिद्ध कीजिए कि किसी वृत्त के परिगत एक चतुर्भुज $ABCD$ खींचा गया है। सिद्ध कीजिए : $AB + CD = AD + BC$. 4
- अथवा
- (ख) आकृति 2 में, एक वृत्त के परिगत एक चतुर्भुज $ABCD$ खींचा गया है। सिद्ध कीजिए : $AB + CD = AD + BC$.



आकृति 2



9. (a) A solid copper rod of diameter 1 cm and length 8 cm is drawn into a wire of length 18 cm of uniform thickness. Find the thickness of the wire. 3
- OR**
- (b) Three metallic spheres of radii 6 cm, 8 cm and 10 cm respectively, are melted to form a single solid sphere. Find the radius of the resulting sphere. 3
10. A solid toy is in the form of a hemisphere surmounted by a right circular cone of same radius. The height of the cone is 2 cm and the diameter of the base is 4 cm. Find the volume of the toy. 3

SECTION C

Question numbers 11 to 14 carry 4 marks each.

11. From a point on the ground, the angle of elevation of the bottom and the top of a transmission tower fixed at the top of a 20 m high building are 45° and 60° respectively. Find the height of the tower. 4
12. (a) Prove that the parallelogram circumscribing a circle is a rhombus. 4
- OR**
- (b) In Figure 2, a quadrilateral ABCD is drawn to circumscribe a circle. Prove that $AB + CD = AD + BC$. 4




Figure 2



प्रकरण अध्ययन 1

13. संग्रहालय एक ऐसा स्थान है जहाँ सार्वजनिक प्रदर्शन के लिए पुराने अवशेष रखे जाते हैं। संग्रहालय का दौरा हमें देश के इतिहास, सभ्यता, संस्कृति, जीवन-शैली, वास्तुकला और कला के बारे में ज्ञान प्रदान करता है।



71 लोगों के एक समूह ने एक निश्चित दिन दिल्ली में राष्ट्रीय संग्रहालय का दौरा किया।

निम्न तालिका उनकी आयु दर्शाती है :

| आयु (वर्षों में) | लोगों की संख्या |
|------------------|-----------------|
| 10 से कम | 3 |
| 20 से कम | 10 |
| 30 से कम | 22 |
| 40 से कम | 40 |
| 50 से कम | 54 |
| 60 से कम | 71 |

(क) संग्रहालय का दौरा करने वाले व्यक्तियों की माध्यक आयु ज्ञात कीजिए।

2

(ख) संग्रहालय का दौरा करने वाले व्यक्तियों की माध्य आयु ज्ञात कीजिए।

2



Case Study 1

13. A museum is a place where old relics are kept for public display. A visit to the museum imparts us knowledge about the history, civilization, culture, lifestyle, architecture and art of the country.



A group of 71 people visited the National Museum in Delhi on a certain day.

The following table shows their ages :


| <i>Age (in years)</i> | <i>Number of Persons</i> |
|---------------------------|------------------------------|
| Less than 10 | 3 |
| Less than 20 | 10 |
| Less than 30 | 22 |
| Less than 40 | 40 |
| Less than 50 | 54 |
| Less than 60 | 71 |

- (a) Find the median age of the persons who visited the museum. 2
- (b) Find the mean age of the persons who visited the museum. 2



प्रकरण अध्ययन 2

14. रमेश, एक किसान, 1500 वर्ग मी. क्षेत्रफल के अपने आयताकार खेत की बाड़ लगाना चाहता है। इस खेत की लम्बाई एक सीधी नदी के किनारे (अनुदिश) स्थित है। बाड़ लगाने के लिए 110 मी. लम्बाई के एक तार की आवश्यकता होती है, यह मानते हुए कि नदी के किनारे (अनुदिश), खेत के लिए बाड़ लगाने की आवश्यकता नहीं है।




- (क) 'x' और 'y' के संदर्भ में आयताकार खेत का परिमाप और क्षेत्रफल लिखिए। 2
- (ख) आयताकार खेत के आयाम क्या हैं? 2



Case Study 2

14. Ramesh, a farmer, wishes to fence off his rectangular field of given area 1500 m^2 . The length of the field lies along a straight river. A wire of length 110 m is required for the fencing assuming that along the river, no fencing is needed for the field.



- (a) Write the perimeter and the area of the rectangular field in terms of 'x' and 'y'. 2
- (b) What are the dimensions of the rectangular field ? 2



Series SRQPE/C

SET~2

प्रश्न-पत्र कोड
Q.P. Code

430/6/2

रोल नं.

| | | | | | | | |
|--|--|--|--|--|--|--|--|
| | | | | | | | |
|--|--|--|--|--|--|--|--|

Roll No.

परीक्षार्थी प्रश्न-पत्र कोड को उत्तर-पुस्तिका के मुख-पृष्ठ पर अवश्य लिखें।

Candidates must write the Q.P. Code on the title page of the answer-book.

नोट

| नोट | NOTE |
|--------------------------------------------------------------------------------------------------------------------------------------------------------------------------------------------------------------------------------------------------------|---------------------------------------------------------------------------------------------------------------------------------------------------------------------------------------------------------------------------------------------------------------------------|
| (I) कृपया जाँच कर लें कि इस प्रश्न-पत्र में मुद्रित पृष्ठ 11 हैं। | (I) Please check that this question paper contains 11 printed pages. |
| (II) प्रश्न-पत्र में दाहिने हाथ की ओर दिए गए प्रश्न-पत्र कोड को परीक्षार्थी उत्तर-पुस्तिका के मुख-पृष्ठ पर लिखें। | (II) Q.P. Code given on the right hand side of the question paper should be written on the title page of the answer-book by the candidate. |
| (III) कृपया जाँच कर लें कि इस प्रश्न-पत्र में 14 प्रश्न हैं। | (III) Please check that this question paper contains 14 questions. |
| (IV) कृपया प्रश्न का उत्तर लिखना शुरू करने से पहले, उत्तर-पुस्तिका में प्रश्न का क्रमांक अवश्य लिखें। | (IV) Please write down the serial number of the question in the answer-book before attempting it. |
| (V) इस प्रश्न-पत्र को पढ़ने के लिए 15 मिनट का समय दिया गया है। प्रश्न-पत्र का वितरण पूर्वाह्न में 10.15 बजे किया जाएगा। 10.15 बजे से 10.30 बजे तक छात्र केवल प्रश्न-पत्र को पढ़ेंगे और इस अवधि के दौरान केवल उत्तर-पुस्तिका पर कोई उत्तर नहीं लिखेंगे। | (V) 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period. |



गणित (बुनियादी)

MATHEMATICS (BASIC)



निर्धारित समय : 2 घण्टे

Time allowed : 2 hours

अधिकतम अंक : 40

Maximum Marks : 40



सामान्य निर्देशः

निम्नलिखित निर्देशों को बहुत सावधानी से पढ़िए और उनका सख्ती से पालन कीजिए :

- (i) इस प्रश्न-पत्र में कुल **14** प्रश्न हैं। सभी प्रश्न अनिवार्य हैं।
- (ii) यह प्रश्न-पत्र तीन खण्डों में विभाजित है – **खण्ड क, ख तथा ग**।
- (iii) **खण्ड क** में **6** प्रश्न (प्र.सं. **1** से **6**) हैं, जिनमें प्रत्येक प्रश्न **2** अंक का है। दो प्रश्नों में आंतरिक विकल्प प्रदान किया गया है।
- (iv) **खण्ड ख** में **4** प्रश्न (प्र.सं. **7** से **10**) हैं, जिनमें प्रत्येक प्रश्न **3** अंक का है। एक प्रश्न में आंतरिक विकल्प प्रदान किया गया है।
- (v) **खण्ड ग** में **4** प्रश्न (प्र.सं. **11** से **14**) हैं, जिनमें प्रत्येक प्रश्न **4** अंक का है। एक प्रश्न में आंतरिक विकल्प प्रदान किया गया है। इस खण्ड में दो प्रकरण अध्ययन आधारित प्रश्न भी शामिल हैं।
- (vi) कैल्कुलेटर के उपयोग की अनुमति नहीं है।

खण्ड क

प्रश्न संख्या **1** से **6** तक प्रत्येक प्रश्न के **2** अंक हैं।

1. एक समांतर श्रेढ़ी का n वाँ पद $a_n = 2n + 3$ द्वारा दिया गया है। इसका छठा पद और 20 वाँ पद ज्ञात कीजिए। 2
2. नीचे दिए गए बंटन में एक-दिवसीय क्रिकेट मैचों में बल्लेबाजों द्वारा बनाए गए रनों को दर्शाया गया है। बनाए गए रनों का माध्य ज्ञात कीजिए। 2

| बनाए गए रन | बल्लेबाजों की संख्या |
|------------|----------------------|
| 0 – 40 | 12 |
| 40 – 80 | 20 |
| 80 – 120 | 35 |
| 120 – 160 | 30 |
| 160 – 200 | 23 |

3. निम्न आँकड़ों से बहुलक ज्ञात कीजिए : 2

| वर्ग अंतराल | 25 – 35 | 35 – 45 | 45 – 55 | 55 – 65 | 65 – 75 |
|-------------|---------|---------|---------|---------|---------|
| बारंबारता | 6 | 10 | 8 | 12 | 4 |



General Instructions :

Read the following instructions very carefully and strictly follow them :

- (i) This question paper contains **14** questions. **All** questions are compulsory.
- (ii) This question paper is divided into **three** sections – **Sections A, B and C**.
- (iii) **Section A** comprises of **6** questions (Q.no. **1** to **6**) of **2** marks each. Internal choice has been provided in **two** questions.
- (iv) **Section B** comprises of **4** questions (Q.no. **7** to **10**) of **3** marks each. Internal choice has been provided in **one** question.
- (v) **Section C** comprises of **4** questions (Q.no. **11** to **14**) of **4** marks each. Internal choice has been provided in **one** question. It also contains two case study based questions.
- (vi) Use of calculator is **not** permitted.

SECTION A

Question numbers **1** to **6** carry **2** marks each.

1. The n^{th} term of an AP is given as $a_n = 2n + 3$. Find its 6^{th} term and 20^{th} term. 2
2. The distribution given below shows the runs scored by batsmen in one-day cricket matches. Find the mean number of runs scored. 2


| <i>Runs Scored</i> | <i>Number of Batsmen</i> |
|--------------------|--------------------------|
| 0 – 40 | 12 |
| 40 – 80 | 20 |
| 80 – 120 | 35 |
| 120 – 160 | 30 |
| 160 – 200 | 23 |

3. Find the mode of the following data : 2

| <i>Class Interval</i> | 25 – 35 | 35 – 45 | 45 – 55 | 55 – 65 | 65 – 75 |
|-----------------------|---------|---------|---------|---------|---------|
| <i>Frequency</i> | 6 | 10 | 8 | 12 | 4 |



4. आकृति 1 में, PQ और PR वृत्त पर स्पर्श-रेखाएँ हैं जिनके लिए $\angle QOP = 70^\circ$.
 $\angle QPR$ का माप ज्ञात कीजिए। 2



आकृति 1

5. (क) x के लिए हल कीजिए : 2

$$6x^2 - 2x + \frac{1}{6} = 0$$

अथवा

- (ख) 'k' के बे मान ज्ञात कीजिए जिनके लिए द्विघात समीकरण $9x^2 + 8kx + 16 = 0$ के वास्तविक तथा समान मूल हैं। 2

6. (क) यदि एक समांतर श्रेढ़ी का पहला पद 5, n वाँ पद 40 और पहले n पदों का योगफल 180 हो, तो n का मान ज्ञात कीजिए। 2

अथवा

- (ख) समांतर श्रेढ़ी का 20वाँ पद ज्ञात कीजिए जिसका 7वाँ पद, 11वें पद से 24 कम है, और पहला पद 12 है। 2

खण्ड ख

प्रश्न संख्या 7 से 10 तक प्रत्येक प्रश्न के 3 अंक हैं।

7. 2 सेमी त्रिज्या के एक वृत्त पर, वृत्त के केंद्र से 5 सेमी दूर स्थित एक बिंदु से स्पर्श-रेखा युग्म की रचना कीजिए। 3

8. कोई बर्तन एक खोखले अर्धगोले के आकार का है जिसके ऊपर एक खोखला बेलन अध्यारोपित है। अर्धगोले का व्यास 14 सेमी है और इस बर्तन (पात्र) की कुल ऊँचाई 13 सेमी है। इस बर्तन का आंतरिक पृष्ठीय क्षेत्रफल ज्ञात कीजिए। 3



4. In Figure 1, PQ and PR are tangents to the circle such that $\angle QOP = 70^\circ$.
Find the measure of $\angle QPR$. 2




Figure 1

5. (a) Solve for x : 2

$$6x^2 - 2x + \frac{1}{6} = 0$$

OR

- (b) Find the value of 'k' for which the quadratic equation $9x^2 + 8kx + 16 = 0$ has real and equal roots. 2

6. (a) If the first term of an A.P. is 5, the n^{th} term is 40 and the sum of first n terms is 180, find the value of n. 2

OR

- (b) Find the 20^{th} term of the A.P. whose 7^{th} term is 24 less than the 11^{th} term, the first term being 12. 2

SECTION B

Question numbers 7 to 10 carry 3 marks each.

7. Construct a pair of tangents from a point 5 cm away from the centre of a circle of radius 2 cm. 3
8. A vessel is in the form of a hollow hemisphere surmounted by a hollow cylinder. The diameter of the hemisphere is 14 cm and the total height of the vessel is 13 cm. Find the inner surface area of the vessel. 3



9. एक पतंग जमीन से 66 मी. की ऊँचाई पर उड़ रही है। पतंग से जुड़ी डोरी को अस्थायी तौर पर जमीन के एक बिन्दु से बाँधा गया है। डोरी का जमीन से झुकाव 60° है। डोरी की लम्बाई ज्ञात कीजिए, यह मान कर कि डोरी में कोई ढील नहीं है। 3
10. (क) 1 सेमी व्यास वाली 8 सेमी लंबी ताँबे की एक ठोस छड़ को एकसमान मोटाई वाले 18 सेमी लम्बे एक तार के रूप में खींचा जाता है (बदला जाता है)। तार की मोटाई ज्ञात कीजिए। 3

अथवा

- (ख) क्रमशः 6 सेमी, 8 सेमी और 10 सेमी त्रिज्याओं वाले धातु के तीन गोलों को पिघलाकर एक बड़ा ठोस गोला बनाया जाता है। इस गोले की त्रिज्या ज्ञात कीजिए। 3


खण्ड ग

प्रश्न संख्या 11 से 14 तक प्रत्येक प्रश्न के 4 अंक हैं।

11. (क) सिद्ध कीजिए कि किसी वृत्त के परिगत समांतर चतुर्भुज समचतुर्भुज होता है। 4

अथवा

- (ख) आकृति 2 में, एक वृत्त के परिगत एक चतुर्भुज ABCD खींचा गया है। सिद्ध कीजिए : $AB + CD = AD + BC$. 4



आकृति 2

12. भूमि के एक बिंदु से, 20 मी. ऊँची इमारत के शीर्ष पर लगे एक ट्रांसमिशन टावर के पाद और शिखर के उन्नयन कोण क्रमशः 45° और 60° हैं। टावर की ऊँचाई ज्ञात कीजिए। 4



9. A kite is flying at a height of 66 m above the ground. The string attached to the kite is temporarily tied to a point on the ground. The inclination of the string with the ground is 60° . Find the length of the string, assuming that there is no slack in the string. 3
10. (a) A solid copper rod of diameter 1 cm and length 8 cm is drawn into a wire of length 18 cm of uniform thickness. Find the thickness of the wire. 3

OR

- (b) Three metallic spheres of radii 6 cm, 8 cm and 10 cm respectively, are melted to form a single solid sphere. Find the radius of the resulting sphere. 3

SECTION C

Question numbers 11 to 14 carry 4 marks each.

11. (a) Prove that the parallelogram circumscribing a circle is a rhombus. 4
- OR**
- (b) In Figure 2, a quadrilateral ABCD is drawn to circumscribe a circle. Prove that $AB + CD = AD + BC$. 4




Figure 2

12. From a point on the ground, the angle of elevation of the bottom and the top of a transmission tower fixed at the top of a 20 m high building are 45° and 60° respectively. Find the height of the tower. 4



प्रकरण अध्ययन 1

13. संग्रहालय एक ऐसा स्थान है जहाँ सार्वजनिक प्रदर्शन के लिए पुराने अवशेष रखे जाते हैं। संग्रहालय का दौरा हमें देश के इतिहास, सभ्यता, संस्कृति, जीवन-शैली, वास्तुकला और कला के बारे में ज्ञान प्रदान करता है।



71 लोगों के एक समूह ने एक निश्चित दिन दिल्ली में राष्ट्रीय संग्रहालय का दौरा किया।

निम्न तालिका उनकी आयु दर्शाती है :

| आयु (वर्षों में) | लोगों की संख्या |
|------------------|-----------------|
| 10 से कम | 3 |
| 20 से कम | 10 |
| 30 से कम | 22 |
| 40 से कम | 40 |
| 50 से कम | 54 |
| 60 से कम | 71 |

- (क) संग्रहालय का दौरा करने वाले व्यक्तियों की माध्यक आयु ज्ञात कीजिए।
- (ख) संग्रहालय का दौरा करने वाले व्यक्तियों की माध्य आयु ज्ञात कीजिए।



Case Study 1

13. A museum is a place where old relics are kept for public display. A visit to the museum imparts us knowledge about the history, civilization, culture, lifestyle, architecture and art of the country.



A group of 71 people visited the National Museum in Delhi on a certain day.

The following table shows their ages :


| <i>Age (in years)</i> | <i>Number of Persons</i> |
|---------------------------|------------------------------|
| Less than 10 | 3 |
| Less than 20 | 10 |
| Less than 30 | 22 |
| Less than 40 | 40 |
| Less than 50 | 54 |
| Less than 60 | 71 |

- (a) Find the median age of the persons who visited the museum. 2
- (b) Find the mean age of the persons who visited the museum. 2



प्रकरण अध्ययन 2

14. रमेश, एक किसान, 1500 वर्ग मी. क्षेत्रफल के अपने आयताकार खेत की बाड़ लगाना चाहता है। इस खेत की लम्बाई एक सीधी नदी के किनारे (अनुदिश) स्थित है। बाड़ लगाने के लिए 110 मी. लम्बाई के एक तार की आवश्यकता होती है, यह मानते हुए कि नदी के किनारे (अनुदिश), खेत के लिए बाड़ लगाने की आवश्यकता नहीं है।




- (क) 'x' और 'y' के संदर्भ में आयताकार खेत का परिमाप और क्षेत्रफल लिखिए। 2
- (ख) आयताकार खेत के आयाम क्या हैं? 2



Case Study 2

14. Ramesh, a farmer, wishes to fence off his rectangular field of given area 1500 m^2 . The length of the field lies along a straight river. A wire of length 110 m is required for the fencing assuming that along the river, no fencing is needed for the field.



- (a) Write the perimeter and the area of the rectangular field in terms of 'x' and 'y'. 2
- (b) What are the dimensions of the rectangular field ? 2



Series SRQPE/C

SET~3

प्रश्न-पत्र कोड
Q.P. Code

430/6/3

रोल नं.

| | | | | | | | |
|--|--|--|--|--|--|--|--|
| | | | | | | | |
|--|--|--|--|--|--|--|--|

Roll No.

परीक्षार्थी प्रश्न-पत्र कोड को उत्तर-पुस्तिका के मुख-पृष्ठ पर अवश्य लिखें।

Candidates must write the Q.P. Code on the title page of the answer-book.

नोट

| नोट | NOTE |
|--------------------------------------------------------------------------------------------------------------------------------------------------------------------------------------------------------------------------------------------------------|---------------------------------------------------------------------------------------------------------------------------------------------------------------------------------------------------------------------------------------------------------------------------|
| (I) कृपया जाँच कर लें कि इस प्रश्न-पत्र में मुद्रित पृष्ठ 11 हैं। | (I) Please check that this question paper contains 11 printed pages. |
| (II) प्रश्न-पत्र में दाहिने हाथ की ओर दिए गए प्रश्न-पत्र कोड को परीक्षार्थी उत्तर-पुस्तिका के मुख-पृष्ठ पर लिखें। | (II) Q.P. Code given on the right hand side of the question paper should be written on the title page of the answer-book by the candidate. |
| (III) कृपया जाँच कर लें कि इस प्रश्न-पत्र में 14 प्रश्न हैं। | (III) Please check that this question paper contains 14 questions. |
| (IV) कृपया प्रश्न का उत्तर लिखना शुरू करने से पहले, उत्तर-पुस्तिका में प्रश्न का क्रमांक अवश्य लिखें। | (IV) Please write down the serial number of the question in the answer-book before attempting it. |
| (V) इस प्रश्न-पत्र को पढ़ने के लिए 15 मिनट का समय दिया गया है। प्रश्न-पत्र का वितरण पूर्वाह्न में 10.15 बजे किया जाएगा। 10.15 बजे से 10.30 बजे तक छात्र केवल प्रश्न-पत्र को पढ़ेंगे और इस अवधि के दौरान केवल उत्तर-पुस्तिका पर कोई उत्तर नहीं लिखेंगे। | (V) 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period. |



गणित (बुनियादी)

MATHEMATICS (BASIC)



निर्धारित समय : 2 घण्टे

Time allowed : 2 hours

अधिकतम अंक : 40

Maximum Marks : 40



सामान्य निर्देशः

निम्नलिखित निर्देशों को बहुत सावधानी से पढ़िए और उनका सख्ती से पालन कीजिए :

- (i) इस प्रश्न-पत्र में कुल **14** प्रश्न हैं। सभी प्रश्न अनिवार्य हैं।
- (ii) यह प्रश्न-पत्र **तीन खण्डों** में विभाजित है – **खण्ड क, ख तथा ग**।
- (iii) **खण्ड क** में **6** प्रश्न (प्र.सं. **1** से **6**) हैं, जिनमें प्रत्येक प्रश्न **2** अंक का है। दो प्रश्नों में आंतरिक विकल्प प्रदान किया गया है।
- (iv) **खण्ड ख** में **4** प्रश्न (प्र.सं. **7** से **10**) हैं, जिनमें प्रत्येक प्रश्न **3** अंक का है। एक प्रश्न में आंतरिक विकल्प प्रदान किया गया है।
- (v) **खण्ड ग** में **4** प्रश्न (प्र.सं. **11** से **14**) हैं, जिनमें प्रत्येक प्रश्न **4** अंक का है। एक प्रश्न में आंतरिक विकल्प प्रदान किया गया है। इस खण्ड में दो प्रकरण अध्ययन आधारित प्रश्न भी शामिल हैं।
- (vi) कैल्कुलेटर के उपयोग की अनुमति नहीं है।

खण्ड क

प्रश्न संख्या **1** से **6** तक प्रत्येक प्रश्न के **2** अंक हैं।

1. (क) यदि एक समांतर श्रेढ़ी का पहला पद 5, nवाँ पद 40 और पहले n पदों का योगफल 180 हो, तो n का मान ज्ञात कीजिए। 2

अथवा

- (ख) समांतर श्रेढ़ी का 20वाँ पद ज्ञात कीजिए जिसका 7वाँ पद, 11वें पद से 24 कम है, और पहला पद 12 है। 2

2. (क) y के लिए हल कीजिए :

$$9y^2 - 64 = 0$$

अथवा

- (ख) द्विघात समीकरण लिखिए जिसके मूल – 7 और 9 हैं। 2

3. निम्न बंटन में बहुलक वर्ग की निचली सीमा तथा माध्यक वर्ग की ऊपरी सीमा का योगफल ज्ञात कीजिए : 2

| वर्ग अंतराल | 0 – 5 | 5 – 10 | 10 – 15 | 15 – 20 | 20 – 25 |
|-------------|-------|--------|---------|---------|---------|
| बारंबारता | 2 | 9 | 6 | 7 | 1 |



General Instructions :

Read the following instructions very carefully and strictly follow them :

- (i) *This question paper contains **14** questions. All questions are compulsory.*
- (ii) *This question paper is divided into **three** sections – **Sections A, B and C**.*
- (iii) ***Section A** comprises of **6** questions (Q.no. **1** to **6**) of **2** marks each. Internal choice has been provided in **two** questions.*
- (iv) ***Section B** comprises of **4** questions (Q.no. **7** to **10**) of **3** marks each. Internal choice has been provided in **one** question.*
- (v) ***Section C** comprises of **4** questions (Q.no. **11** to **14**) of **4** marks each. Internal choice has been provided in **one** question. It also contains two case study based questions.*
- (vi) *Use of calculator is **not** permitted.*

SECTION A

*Question numbers **1** to **6** carry **2** marks each.*

1. (a) If the first term of an A.P. is 5, the n^{th} term is 40 and the sum of first n terms is 180, find the value of n. 2

OR

- (b) Find the 20^{th} term of the A.P. whose 7^{th} term is 24 less than the 11^{th} term, the first term being 12. 2

2. (a) Solve for y : 2

$$9y^2 - 64 = 0$$

OR


- (b) Write a quadratic equation whose roots are – 7 and 9. 2

3. Find the sum of the lower limit of modal class and the upper limit of the median class in the following distribution : 2

| <i>Class Interval</i> | $0 - 5$ | $5 - 10$ | $10 - 15$ | $15 - 20$ | $20 - 25$ |
|-----------------------|---------|----------|-----------|-----------|-----------|
| <i>Frequency</i> | 2 | 9 | 6 | 7 | 1 |



4. आकृति 1 में, PQ और PR वृत्त पर स्पर्श-रेखाएँ हैं जिनके लिए $\angle QOP = 70^\circ$. $\angle QPR$ का माप ज्ञात कीजिए। 2



आकृति 1

5. यदि निम्नलिखित बारंबारता बंटन का माध्य 24 हो, तो लुप्त बारंबारता 'k' ज्ञात कीजिए : 2

| प्राप्तांक | 0 – 10 | 10 – 20 | 20 – 30 | 30 – 40 | 40 – 50 |
|-------------------|--------|---------|---------|---------|---------|
| छात्रों की संख्या | 15 | 20 | 35 | k | 10 |

6. यदि $\frac{4}{5}, k, 2$ एक समान्तर श्रेढ़ी (A.P.) के तीन क्रमागत पद हों, तो k का मान ज्ञात कीजिए। 2

खण्ड ख

प्रश्न संख्या 7 से 10 तक प्रत्येक प्रश्न के 3 अंक हैं।

7. 4 सेमी त्रिज्या के एक वृत्त पर वृत्त के केंद्र से 6 सेमी दूर स्थित एक बिंदु से स्पर्श-रेखा युग्म की रचना कीजिए। 3

8. (क) 1 सेमी व्यास वाली 8 सेमी लंबी ताँबे की एक ठोस छड़ को एकसमान मोटाई वाले 18 सेमी लम्बे एक तार के रूप में खींचा जाता है (बदला जाता है)। तार की मोटाई ज्ञात कीजिए। 3

अथवा

- (ख) क्रमशः 6 सेमी, 8 सेमी और 10 सेमी त्रिज्याओं वाले धातु के तीन गोलों को पिघलाकर एक बड़ा ठोस गोला बनाया जाता है। इस गोले की त्रिज्या ज्ञात कीजिए। 3



4. In Figure 1, PQ and PR are tangents to the circle such that $\angle QOP = 70^\circ$.
Find the measure of $\angle QPR$. 2




Figure 1

5. If the mean of the following frequency distribution is 24, find the missing frequency 'k'. 2

| Marks | 0 – 10 | 10 – 20 | 20 – 30 | 30 – 40 | 40 – 50 |
|--------------------|--------|---------|---------|---------|---------|
| Number of Students | 15 | 20 | 35 | k | 10 |

6. If $\frac{4}{5}$, k, 2 are three consecutive terms of an A.P., then find the value of k. 2

SECTION B

Question numbers 7 to 10 carry 3 marks each.

7. Construct a pair of tangents to the circle of radius 4 cm from a point which is at a distance of 6 cm from the centre. 3

8. (a) A solid copper rod of diameter 1 cm and length 8 cm is drawn into a wire of length 18 cm of uniform thickness. Find the thickness of the wire. 3

OR

- (b) Three metallic spheres of radii 6 cm, 8 cm and 10 cm respectively, are melted to form a single solid sphere. Find the radius of the resulting sphere. 3



9. तीन घनों, जिनमें से प्रत्येक का आयतन 216 घ.सेमी. है, के संलग्न फलकों को मिलाकर एक घनाभ बनाया जाता है। इससे प्राप्त घनाभ का कुल पृष्ठीय क्षेत्रफल ज्ञात कीजिए। 3
10. एक दीवार से लगी हुई एक सीढ़ी का उन्नयन कोण 60° है और सीढ़ी का पाद दीवार से 9.5 मी. दूर है। सीढ़ी की लम्बाई ज्ञात कीजिए। 3


खण्ड ग

प्रश्न संख्या 11 से 14 तक प्रत्येक प्रश्न के 4 अंक हैं।

11. भूमि के एक बिंदु से, 20 मी. ऊँची इमारत के शीर्ष पर लगे एक ट्रांसमिशन टावर के पाद और शिखर के उन्नयन कोण क्रमशः 45° और 60° हैं। टावर की ऊँचाई ज्ञात कीजिए। 4
12. (क) सिद्ध कीजिए कि किसी वृत्त के परिगत समांतर चतुर्भुज समचतुर्भुज होता है। 4

अथवा

- (ख) आकृति 2 में, एक वृत्त के परिगत एक चतुर्भुज ABCD खींचा गया है। सिद्ध कीजिए : $AB + CD = AD + BC$. 4



आकृति 2



9. Three cubes each of volume 216 cm^3 are joined end to end to form a cuboid. Find the total surface area of the resulting cuboid. 3
10. The angle of elevation of a ladder leaning against a wall is 60° and the foot of the ladder is 9.5 m away from the wall. Find the length of the ladder. 3

SECTION C

Question numbers 11 to 14 carry 4 marks each.

11. From a point on the ground, the angle of elevation of the bottom and the top of a transmission tower fixed at the top of a 20 m high building are 45° and 60° respectively. Find the height of the tower. 4
12. (a) Prove that the parallelogram circumscribing a circle is a rhombus. 4

OR

- (b) In Figure 2, a quadrilateral ABCD is drawn to circumscribe a circle. Prove that $AB + CD = AD + BC$. 4





Figure 2



प्रकरण अध्ययन 1

13. रमेश, एक किसान, 1500 वर्ग मी. क्षेत्रफल के अपने आयताकार खेत की बाड़ लगाना चाहता है। इस खेत की लम्बाई एक सीधी नदी के किनारे (अनुदिश) स्थित है। बाड़ लगाने के लिए 110 मी. लम्बाई के एक तार की आवश्यकता होती है, यह मानते हुए कि नदी के किनारे (अनुदिश), खेत के लिए बाड़ लगाने की आवश्यकता नहीं है।




(क) 'x' और 'y' के संदर्भ में आयताकार खेत का परिमाप और क्षेत्रफल लिखिए। 2

(ख) आयताकार खेत के आयाम क्या हैं? 2



Case Study 1

13. Ramesh, a farmer, wishes to fence off his rectangular field of given area 1500 m^2 . The length of the field lies along a straight river. A wire of length 110 m is required for the fencing assuming that along the river, no fencing is needed for the field.



- (a) Write the perimeter and the area of the rectangular field in terms of 'x' and 'y'. 2
- (b) What are the dimensions of the rectangular field ? 2



प्रकरण अध्ययन 2

14. संग्रहालय एक ऐसा स्थान है जहाँ सार्वजनिक प्रदर्शन के लिए पुराने अवशेष रखे जाते हैं। संग्रहालय का दौरा हमें देश के इतिहास, सभ्यता, संस्कृति, जीवन-शैली, वास्तुकला और कला के बारे में ज्ञान प्रदान करता है।



71 लोगों के एक समूह ने एक निश्चित दिन दिल्ली में राष्ट्रीय संग्रहालय का दौरा किया।

निम्न तालिका उनकी आयु दर्शाती है :

| आयु (वर्षों में) | लोगों की संख्या |
|------------------|-----------------|
| 10 से कम | 3 |
| 20 से कम | 10 |
| 30 से कम | 22 |
| 40 से कम | 40 |
| 50 से कम | 54 |
| 60 से कम | 71 |

- (क) संग्रहालय का दौरा करने वाले व्यक्तियों की माध्यक आयु ज्ञात कीजिए। 2
 (ख) संग्रहालय का दौरा करने वाले व्यक्तियों की माध्य आयु ज्ञात कीजिए। 2



Case Study 2

14. A museum is a place where old relics are kept for public display. A visit to the museum imparts us knowledge about the history, civilization, culture, lifestyle, architecture and art of the country.



A group of 71 people visited the National Museum in Delhi on a certain day. The following table shows their ages :

| Age (in years) | Number of Persons |
|-------------------|----------------------|
| Less than 10 | 3 |
| Less than 20 | 10 |
| Less than 30 | 22 |
| Less than 40 | 40 |
| Less than 50 | 54 |
| Less than 60 | 71 |

- (a) Find the median age of the persons who visited the museum. 2
(b) Find the mean age of the persons who visited the museum. 2

**SET-6****Series AQ@QA/C**रोल नं.
Roll No.

| | | | | | | |
|--|--|--|--|--|--|--|
| | | | | | | |
|--|--|--|--|--|--|--|

**प्रश्न-पत्र कोड
Q.P. Code****430/B/6**

परीक्षार्थी प्रश्न-पत्र कोड को उत्तर-पुस्तिका के मुख-पृष्ठ पर अवश्य लिखें।

Candidates must write the Q.P. Code on the title page of the answer-book.

- कृपया जाँच कर लें कि इस प्रश्न-पत्र में मुद्रित पृष्ठ 11 हैं।
- प्रश्न-पत्र में दाहिने हाथ की ओर दिए गए प्रश्न-पत्र कोड को परीक्षार्थी उत्तर-पुस्तिका के मुख-पृष्ठ पर लिखें।
- कृपया जाँच कर लें कि इस प्रश्न-पत्र में 14 प्रश्न हैं।
- कृपया प्रश्न का उत्तर लिखना शुरू करने से पहले, उत्तर-पुस्तिका में प्रश्न का क्रमांक अवश्य लिखें।
- इस प्रश्न-पत्र को पढ़ने के लिए 15 मिनट का समय दिया गया है। प्रश्न-पत्र का वितरण पूर्वाह्न में 10.15 बजे किया जाएगा। 10.15 बजे से 10.30 बजे तक छात्र केवल प्रश्न-पत्र को पढ़ेंगे और इस अवधि के दौरान वे उत्तर-पुस्तिका पर कोई उत्तर नहीं लिखेंगे।
- Please check that this question paper contains 11 printed pages.
- Q.P. Code given on the right hand side of the question paper should be written on the title page of the answer-book by the candidate.
- Please check that this question paper contains 14 questions.
- **Please write down the serial number of the question in the answer-book before attempting it.**
- 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



गणित (बुनियादी)



(केवल दृष्टिबाधित परीक्षार्थियों के लिए)

MATHEMATICS (BASIC)

(FOR VISUALLY IMPAIRED CANDIDATES ONLY)

निर्धारित समय : 2 घण्टे

Time allowed : 2 hours

अधिकतम अंक : 40

Maximum Marks : 40



सामान्य निर्देशः

निम्नलिखित निर्देशों को बहुत सावधानी से पढ़िए और उनका सख्ती से पालन कीजिएः

- (i) इस प्रश्न-पत्र में कुल **14** प्रश्न हैं। सभी प्रश्न अनिवार्य हैं।
- (ii) यह प्रश्न-पत्र तीन खण्डों में विभाजित है – **खण्ड क, ख तथा ग**।
- (iii) **खण्ड क** में **6** प्रश्न (प्र.सं. **1** से **6**) हैं, जिनमें प्रत्येक प्रश्न **2** अंक का है। दो प्रश्नों में आंतरिक विकल्प प्रदान किया गया है।
- (iv) **खण्ड ख** में **4** प्रश्न (प्र.सं. **7** से **10**) हैं, जिनमें प्रत्येक प्रश्न **3** अंक का है। एक प्रश्न में आंतरिक विकल्प प्रदान किया गया है।
- (v) **खण्ड ग** में **4** प्रश्न (प्र.सं. **11** से **14**) हैं, जिनमें प्रत्येक प्रश्न **4** अंक का है। एक प्रश्न में आंतरिक विकल्प प्रदान किया गया है। इस खण्ड में दो प्रकरण अध्ययन आधारित प्रश्न भी शामिल हैं।
- (vi) कैल्कुलेटर के उपयोग की अनुमति **नहीं** है।

खण्ड क

प्रश्न संख्या **1** से **6** तक प्रत्येक प्रश्न के **2** अंक हैं।

1. एक ठोस अर्धगोले का कुल पृष्ठीय क्षेत्रफल 462 वर्ग सेमी है। इसका आयतन ज्ञात कीजिए। [$\pi = \frac{22}{7}$ लीजिए] 2
2. (क) O केंद्र वाले वृत्त पर, एक बाह्य बिंदु P से दो स्पर्श-रेखाएँ PQ तथा PR खींची गई हैं और वृत्त की त्रिज्या 8 सेमी है। यदि $OP = 17$ सेमी है, तो प्रत्येक स्पर्श-रेखा की लंबाई ज्ञात कीजिए। 2

अथवा

- (ख) सिद्ध कीजिए कि दो संकेंद्रीय वृत्तों में, बड़े वृत्त की जीवा, जो छोटे वृत्त को स्पर्श करती है, स्पर्श बिंदु पर समद्विभाजित होती है। 2



General Instructions :

Read the following instructions very carefully and strictly follow them :

- (i) *This question paper contains **14** questions. All questions are compulsory.*
- (ii) *This question paper is divided into **three** sections – **Section A, B** and **C**.*
- (iii) **Section A** comprises of **6** questions (Q. no. **1** to **6**) of **2** marks each. Internal choice has been provided in **two** questions.
- (iv) **Section B** comprises of **4** questions (Q. no. **7** to **10**) of **3** marks each. Internal choice has been provided in **one** question.
- (v) **Section C** comprises of **4** questions (Q. no. **11** to **14**) of **4** marks each. Internal choice has been provided in **one** question. It also contains two case study based questions.
- (vi) *Use of calculator is **not** permitted.*

SECTION A

*Question numbers **1** to **6** carry **2** marks each.*

- 1. The total surface area of a solid hemisphere is 462 sq. cm. Find its volume. [Take $\pi = \frac{22}{7}$] 2
- 2. (a) PQ and PR are two tangents, from an external point P to a circle with centre O and radius 8 cm. If OP = 17 cm, then find the length of each tangent. 2

OR

- (b) Prove that in two concentric circles, the chord of the larger circle, which touches the smaller circle, is bisected at the point of contact. 2



3. निम्नलिखित बंटन का बहुलक ज्ञात कीजिए :

2

| वर्ग | बारंबारता |
|----------|-----------|
| 0 – 20 | 20 |
| 20 – 40 | 29 |
| 40 – 60 | 53 |
| 60 – 80 | 61 |
| 80 – 100 | 37 |

4. निम्नलिखित सारणी में एक मुहल्ले के 25 घरों के आहार पर हुए दैनिक खर्च को दर्शाया गया है :

2

| दैनिक खर्च (₹ में) | घरों की संख्या |
|--------------------|----------------|
| 150 – 200 | 5 |
| 200 – 250 | 6 |
| 250 – 300 | 10 |
| 300 – 350 | 2 |
| 350 – 400 | 2 |

माध्य दैनिक खर्च ज्ञात कीजिए ।

2

5. k का वह मान ज्ञात कीजिए जिसके लिए द्विघात समीकरण $kx^2 - 4kx + 12 = 0$ के दो मूल वास्तविक और बराबर हैं ।

2



3. Find the mode of the following distribution :

2

| <i>Class</i> | <i>Frequency</i> |
|--------------|------------------|
| 0 – 20 | 20 |
| 20 – 40 | 29 |
| 40 – 60 | 53 |
| 60 – 80 | 61 |
| 80 – 100 | 37 |

4. The following table shows the daily expenditure on food of 25 households in a locality :

2

| <i>Daily Expenditure (in ₹)</i> | <i>Number of Households</i> |
|-------------------------------------|---------------------------------|
| 150 – 200 | 5 |
| 200 – 250 | 6 |
| 250 – 300 | 10 |
| 300 – 350 | 2 |
| 350 – 400 | 2 |

Find the mean daily expenditure.

2

5. Find the value of k for the quadratic equation $kx^2 - 4kx + 12 = 0$ to have two real and equal roots.

2



6. (क) निम्नलिखित समांतर श्रेढ़ी के पदों की संख्या ज्ञात कीजिए : 2

4, 10, 16, ..., 208

अथवा

(ख) 7 के प्रथम 15 गुणजों का योगफल ज्ञात कीजिए । 2

खण्ड ख

प्रश्न संख्या 7 से 10 तक प्रत्येक प्रश्न के 3 अंक हैं ।

7. सिद्ध कीजिए कि किसी वृत्त के परिगत समांतर चतुर्भुज एक समचतुर्भुज होता है । 3

8. आँधी आने से एक पेड़ टूट जाता है और टूटा हुआ भाग इस तरह मुड़ जाता है कि पेड़ का शिखर भूमि को छूने लगता है और इसके साथ 30° का कोण बनाता है । पेड़ के पाद बिंदु की दूरी, जहाँ पेड़ का शिखर भूमि को छूता है, 6 मी. है । पेड़ की ऊँचाई ज्ञात कीजिए । 3

9. (क) दो संख्याओं के वर्गों का अंतर 192 है । छोटी संख्या का वर्ग बड़ी संख्या का 4 गुना है । दोनों संख्याएँ ज्ञात कीजिए । 3

अथवा

(ख) द्विघात समीकरण के सूत्रण से, ऐसी दो संख्याएँ ज्ञात कीजिए जिनका योगफल 20 तथा गुणनफल 96 है । 3

10. समांतर श्रेढ़ी 15, 12, 9, ..., - 57 का अंतिम पद से (प्रथम पद की ओर) 12वाँ पद ज्ञात कीजिए । 3



6. (a) Find the number of terms in the following AP : 2

4, 10, 16, ..., 208

OR

- (b) Find the sum of the first 15 multiples of 7. 2

SECTION B

Question numbers 7 to 10 carry 3 marks each.

7. Prove that a parallelogram circumscribing a circle is a rhombus. 3

8. A tree breaks due to a storm and the broken part bends so that the top of the tree touches the ground making an angle of 30° with it. The distance between the foot of the tree to the point where the top touches the ground is 6 m. Find the height of the tree. 3

9. (a) The difference of squares of two numbers is 192. The square of the smaller number is 4 times the greater number. Find the two numbers. 3

OR

- (b) Find the two numbers whose sum is 20 and product is 96, by formulating a quadratic equation. 3

10. Find the 12^{th} term from the last term (towards the first term) of the A.P. : 15, 12, 9, ..., - 57. 3



खण्ड ग

प्रश्न संख्या 11 से 14 तक प्रत्येक प्रश्न के 4 अंक हैं।

11. (क) सिद्ध कीजिए कि वृत्त के किसी बिंदु पर स्पर्श-रेखा स्पर्श बिंदु से जाने वाली त्रिज्या पर लंब होती है।

4

अथवा

- (ख) 6.8 सेमी लंबाई के एक रेखाखण्ड को 3 : 5 के अनुपात में बाँटने के लिए रचना के पद लिखिए।

4

12. कोई बर्तन एक खोखले अर्धगोले के आकार का है जिसके ऊपर उसी त्रिज्या का एक खोखला बेलन अध्यारोपित है। अर्धगोले का व्यास 14 सेमी है और इस बर्तन की कुल ऊँचाई 15 सेमी है। इस बर्तन का आंतरिक पृष्ठीय क्षेत्रफल ज्ञात कीजिए।

4

प्रकरण अध्ययन – 1

13. त्रिकोणमिति की संकल्पना का प्रयोग वस्तुओं की ऊँचाइयाँ या बिंदुओं के बीच की दूरियाँ ज्ञात करने के लिए किया जाता है। अन्यथा, यदि ऊँचाइयाँ या दूरियाँ ज्ञात हों, तो कोण ज्ञात करने के लिए प्रयोग किया जा सकता है।

समुद्र तल से 75 मी. ऊँची लाइट-हाउस के शिखर से देखने पर दो समुद्री जहाजों के अवनमन कोण 30° और 45° हैं। लाइट-हाउस के एक ही ओर एक जहाज दूसरे जहाज के ठीक पीछे है।

उपर्युक्त के आधार पर, ज्ञात कीजिए :

- (क) लाइट-हाउस के आधार से प्रत्येक जहाज की दूरी।

2

- (ख) दोनों जहाजों के बीच की दूरी। [$\sqrt{3} = 1.73$ का प्रयोग कीजिए]

2



SECTION C

Question numbers 11 to 14 carry 4 marks each.

11. (a) Prove that the tangent at any point of a circle is perpendicular to the radius through the point of contact. 4

OR

- (b) Write the steps of construction for dividing a line segment of length 6·8 cm in the ratio 3 : 5. 4

12. A vessel is in the form of a hollow hemisphere mounted by a hollow cylinder of the same radius. The diameter of the hemisphere is 14 cm and the total height of the vessel is 15 cm. Find the inner surface area of the vessel. 4

Case Study – 1

13. The concept of trigonometry is used to calculate the heights of objects or distances between points and alternatively, if the heights or distances are known, then angles can be determined.

As observed from the top of a 75 m high lighthouse from sea level, the angles of depression of two ships are 30° and 45° . One ship is exactly behind the other on the same side of the lighthouse.

Based on the above, find :

- (a) the distance of each ship from the base of the lighthouse; 2
(b) the distance between the two ships. [Use $\sqrt{3} = 1\cdot73$] 2



प्रकरण अध्ययन – 2

14. विद्यार्थियों को स्वास्थ्य शिक्षा देने तथा व्यायाम का महत्व बताने के लिए एक विद्यालय में एक मेडिकल कैम्प का आयोजन किया गया। इस कैम्प में, 35 छात्रों की स्वास्थ्य जाँच की गई तथा उनके भार रिकॉर्ड किए गए, जो निम्न हैं :

| भार (किग्रा में) | छात्रों की संख्या |
|------------------|-------------------|
| 38 – 40 | 3 |
| 40 – 42 | 2 |
| 42 – 44 | 4 |
| 44 – 46 | 5 |
| 46 – 48 | 14 |
| 48 – 50 | 3 |
| 50 – 52 | 4 |

उपर्युक्त सारणी के आधार पर, ज्ञात कीजिए :

- (क) माध्यक वर्ग तथा आँकड़ों का माध्यक । 2
- (ख) बहुलक वर्ग तथा आँकड़ों का बहुलक । 2



Case Study – 2

14. A medical camp was organised in a school to impart health education and to explain the importance of physical exercises to students. During the camp, a medical check up of 35 students was done and their weights were recorded as under :

| <i>Weight (in kg)</i> | <i>Number of Students</i> |
|-----------------------|---------------------------|
| 38 – 40 | 3 |
| 40 – 42 | 2 |
| 42 – 44 | 4 |
| 44 – 46 | 5 |
| 46 – 48 | 14 |
| 48 – 50 | 3 |
| 50 – 52 | 4 |

Based on the above table, find :

- (a) the median class and hence the median of the data. 2
- (b) the modal class and hence the mode of the data. 2



Series SRQPE/C

SET~1

Q.P. Code 440/6/1

Roll No.

| | | | | | | |
|--|--|--|--|--|--|--|
| | | | | | | |
|--|--|--|--|--|--|--|

Candidates must write the Q.P. Code on the title page of the answer-book.

ਨੰਬਰ

(I) ਕਿਰਪਾ ਕਰਕੇ ਜਾਂਚ ਕਰ ਲਵੇ ਕਿ ਇਸ ਪ੍ਰਸ਼ਨ ਪੱਤਰ ਵਿਚ ਛੱਪੇ ਹੋਏ 7 ਪੰਨੇ ਹਨ।

(II) ਪ੍ਰਸ਼ਨ ਪੱਤਰ ਵਿਚ ਸੱਜੇ ਹੱਥ ਦੇ ਵਲ ਦਿੱਤੇ ਗਏ ਪ੍ਰਸ਼ਨ ਪੱਤਰ ਕੋਡ ਨੂੰ ਪ੍ਰੀਖਿਆਰਥੀ ਉੱਤਰ ਪੁਸਤਿਕਾ ਦੇ ਮੁੱਖ ਪੰਨੇ ਉਪਰ ਲਿਖਣ।

(III) ਕਿਰਪਾ ਕਰਕੇ ਜਾਂਚ ਕਰ ਲਵੇ ਕਿ ਇਸ ਪ੍ਰਸ਼ਨ ਪੱਤਰ ਵਿਚ 14 ਪ੍ਰਸ਼ਨ ਹਨ।

(IV) ਕਿਰਪਾ ਕਰਕੇ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ, ਉੱਤਰ ਪੁਸਤਿਕਾ ਵਿਚ ਪ੍ਰਸ਼ਨ ਦਾ ਕ੍ਰਮਾਂਕ (ਸੀਰਿਅਲ ਨੰਬਰ) ਜ਼ਰੂਰ ਲਿਖੋ।

(V) ਇਸ ਪ੍ਰਸ਼ਨ ਪੱਤਰ ਨੂੰ ਪੜ੍ਹਨ ਦੇ ਲਈ 15 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਪ੍ਰਸ਼ਨ ਪੱਤਰ ਸਵੇਰੇ 10.15 ਵਜੇ ਵੱਡੇ ਜਾਣਗੇ। 10.15 ਵਜੇ ਤੋਂ 10.30 ਵਜੇ ਤਕ ਪ੍ਰੀਖਿਆਰਥੀ ਕੇਵਲ ਪ੍ਰਸ਼ਨ ਪੱਤਰ ਨੂੰ ਪੜ੍ਹਨਗੇ ਅਤੇ ਇਸ ਸਮੇਂ ਵਿਚ ਉੱਤਰ ਪੁਸਤਿਕਾ ਵਿਚ ਕੋਈ ਉੱਤਰ ਨਹੀਂ ਲਿਖਣਗੇ।

NOTE

(I) Please check that this question paper contains 7 printed pages.

(II) Q.P. Code given on the right hand side of the question paper should be written on the title page of the answer-book by the candidate.

(III) Please check that this question paper contains 14 questions.

(IV) Please write down the serial number of the question in the answer-book before attempting it.

15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



ਗਣਿਤ (ਬੁਨਿਯਾਦੀ)

(ਪੰਜਾਬੀ ਉਲਘਾ)



MATHEMATICS (BASIC)

(Punjabi Version)

ਸਮਾਂ ਸੀਮਾਂ : 2 ਘੰਟੇ

Time allowed : 2 hours

ਪੂਰਨ ਅੰਕ : 40

Maximum Marks : 40



ਵਿਆਪਕ ਨਿਰਦੇਸ਼:

ਹੇਠ ਲਿੱਖੇ ਨਿਰਦੇਸ਼ਾਂ ਨੂੰ ਬਹੁਤ ਧਿਆਨ ਨਾਲ ਪੜ੍ਹੋ ਅਤੇ ਜਿਨ੍ਹਾਂ ਦੀ ਸਥਤੀ ਨਾਲ ਪਾਲਨ ਕਰੋ :

- (i) ਇਸ ਪ੍ਰਸ਼ਨ ਪੱਤਰ ਵਿਚ ਕੁੱਲ 14 ਪ੍ਰਸ਼ਨ ਹਨ / ਸਾਰੇ ਪ੍ਰਸ਼ਨ ਜ਼ਰੂਰੀ ਹਨ /
- (ii) ਇਹ ਪ੍ਰਸ਼ਨ ਪੱਤਰ ਤਿੰਨ ਖੰਡਾਂ ਵਿਚ ਵੰਡਿਆ ਗਿਆ ਹੈ – ਖੰਡ ਕ, ਖ ਅਤੇ ਗ /
- (iii) ਖੰਡ ਕ ਵਿਚ 6 ਪ੍ਰਸ਼ਨ (ਪ੍ਰ.ਸੰ. 1 ਤੋਂ 6) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 2 ਅੰਕ ਦਾ ਹੈ / ਦੋ ਪ੍ਰਸ਼ਨਾਂ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ /
- (iv) ਖੰਡ ਖ ਵਿਚ 4 ਪ੍ਰਸ਼ਨ (ਪ੍ਰ.ਸੰ. 7 ਤੋਂ 10) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 3 ਅੰਕ ਦਾ ਹੈ / ਇਕ ਪ੍ਰਸ਼ਨ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ /
- (v) ਖੰਡ ਗ ਵਿਚ 4 ਪ੍ਰਸ਼ਨ (ਪ੍ਰ.ਸੰ. 11 ਤੋਂ 14) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 4 ਅੰਕ ਦਾ ਹੈ / ਇਕ ਪ੍ਰਸ਼ਨ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ / ਇਸ ਖੰਡ ਵਿਚ ਦੋ ਪ੍ਰਕਰਣ ਅਧਿਐਨ ਅਧਾਰਿਤ ਪ੍ਰਸ਼ਨ ਵੀ ਸ਼ਾਮਿਲ ਹਨ /
- (vi) ਕੈਲਕੁਲੇਟਰ ਦੀ ਵਰਤੋਂ ਦੀ ਇਜ਼ਾਜ਼ਤ ਨਹੀਂ ਹੈ /

ਖੰਡ ਕ

ਪ੍ਰਸ਼ਨ ਸੰਖਿਆ 1 ਤੋਂ 6 ਤਕ ਹਰ ਇਕ ਪ੍ਰਸ਼ਨ ਦੇ 2 ਅੰਕ ਹਨ /

1. (a) x ਦੇ ਲਈ ਹਲ ਕਰੋ :

$$6x^2 - 2x + \frac{1}{6} = 0$$

ਜਾਂ

- (b) 'k' ਦੇ ਉਹ ਮਾਨ ਪਤਾ ਕਰੋ ਜਿਨ੍ਹਾਂ ਦੇ ਲਈ ਦੋਘਾਤੀ ਸਮੀਕਰਣ


$$9x^2 + 8kx + 16 = 0$$

2

2



2. ਚਿੱਤਰ 1 ਵਿਚ, PQ ਅਤੇ PR ਚੱਕਰ ਉਪਰ ਸਪਰਸ਼ ਰੇਖਾਵਾਂ ਹਨ ਜਿਨ੍ਹਾਂ ਵਿਚ $\angle QOP = 70^\circ$ ਹੈ। $\angle QPR$ ਦਾ ਮਾਨ ਪਤਾ ਕਰੋ। 2



ਚਿੱਤਰ 1

3. (a) ਜੇਕਰ ਇਕ ਅੰਕਗਣਿਤਿਕ ਲੜੀ ਦਾ ਪਹਿਲਾ ਪਦ 5, nਵਾਂ ਪਦ 40 ਅਤੇ ਪਹਿਲੇ n ਪਦਾਂ ਦਾ ਜੋੜ 180 ਹੋਵੇ, ਤਾਂ n ਦਾ ਮਾਨ ਪਤਾ ਕਰੋ। 2

ਜਾਂ

- (b) ਅੰਕਗਣਿਤਿਕ ਲੜੀ ਦਾ 20ਵਾਂ ਪਦ ਪਤਾ ਕਰੋ ਜਿਸਦਾ 7ਵਾਂ ਪਦ, 11ਵੇਂ ਪਦ ਤੋਂ 24 ਘਟ ਹੈ, ਅਤੇ ਪਹਿਲਾ ਪਦ 12 ਹੈ। 2

4. ਇਕ ਲੜੀ ਦਾ nਵਾਂ ਪਦ $a_n = \frac{n(n + 1)(2n + 1)}{6}$ ਰਾਹੀਂ ਦਰਸਾਇਆ ਗਿਆ ਹੈ। ਇਸ ਲੜੀ ਦੇ ਪਹਿਲੇ ਤਿੰਨ ਪਦ ਲਿਖੋ। ਕੀ ਇਹ ਲੜੀ ਇਕ ਅੰਕਗਣਿਤਿਕ ਲੜੀ ਹੈ? ਆਪਣੇ ਉੱਤਰ ਨੂੰ ਸਪਸ਼ਟ ਕਰੋ। 2

5. ਹੇਠ ਲਿਖੀ ਸਾਰਣੀ ਵਿਚ, ਇਕ ਮਹੀਨੇ ਵਿਚ ਸਟੋਕ ਦੇ ਰਾਹੀਂ ਵੇਚੇ ਗਏ ਜੁੱਤੀਆਂ ਦੀ ਵਿਕਰੀ ਦਰਸਾਈ ਗਈ ਹੈ :

| | | | | | |
|-------------------------|-------|-------|-------|-------|--------|
| ਜੁੱਤੀਆਂ ਦਾ ਨਾਮ | 1 – 3 | 3 – 5 | 5 – 7 | 7 – 9 | 9 – 11 |
| ਵੇਚੇ ਗਏ ਜੋੜਿਆਂ ਦੀ ਗਿਣਤੀ | 5 | 4 | 18 | 16 | 17 |

- ਉਪਰ ਲਿਖੀ ਵੰਡ ਦੇ ਬਹੁਲਕ ਵਰਗ ਦੀ ਹੇਠਲੀ ਸੀਮਾ ਅਤੇ ਮਾਧਿਅਕਾ (median) ਵਰਗ ਦੀ ਉਪਰਲੀ ਸੀਮਾ ਦਾ ਜੋੜ ਪਤਾ ਕਰੋ। 2



6. ਜੇਕਰ ਹੇਠ ਦਿਤੀ ਬਾਰੰਬਾਰਤਾ ਵੰਡ ਦਾ ਮੱਧਮਾਨ (mean) 24 ਹੋਵੇ, ਤਾਂ ਲੁਪਤ ਬਾਰੰਬਾਰਤਾ 'k' ਪਤਾ ਕਰੋ :

2

| ਅੰਕ | 0 – 10 | 10 – 20 | 20 – 30 | 30 – 40 | 40 – 50 |
|------------------------|--------|---------|---------|---------|---------|
| ਵਿਦਿਆਰਥੀਆਂ ਦੀ ਗਿਣਤੀ | 15 | 20 | 35 | k | 10 |

ਖੰਡ ਖ

ਪ੍ਰਸ਼ਨ ਸੰਖਿਆ 7 ਤੋਂ 10 ਤਕ ਹਰ ਇਕ ਪ੍ਰਸ਼ਨ ਦੇ 3 ਅੰਕ ਹਨ ।

7. ਇਕ ਪਤੰਗ ਧਰਤੀ ਤੋਂ 66 ਮੀ. ਦੀ ਉਚਾਈ ਤੇ ਉਡ ਰਹੀ ਹੈ । ਪਤੰਗ ਨਾਲ ਜੁੜੀ ਡੋਰ ਨੂੰ ਅਸਥਾਈ ਤੋਰ ਤੇ ਜ਼ਮੀਨ ਦੇ ਇਕ ਬਿੰਦੂ ਨਾਲ ਬੰਨਿਆ ਗਿਆ ਹੈ । ਡੋਰ ਦਾ ਜ਼ਮੀਨ ਨਾਲ ਝੁਕਾਵ 60° ਹੈ । ਡੋਰ ਦੀ ਲੰਬਾਈ ਪਤਾ ਕਰੋ, ਇਹ ਮੰਨ ਕੇ ਕਿ ਡੋਰ ਵਿਚ ਕੋਈ ਢੀਲ ਨਹੀਂ ਹੈ ।

3

8. 4 ਸੈ.ਮੀ. ਅਰਧ ਵਿਆਸ ਦੇ ਇਕ ਚੱਕਰ ਦੇ ਕੇਂਦਰ ਤੋਂ 6 ਸੈ.ਮੀ. ਦੂਰੀ ਤੇ ਸਥਿਤ ਇਕ ਬਿੰਦੂ ਤੋਂ, ਸਪਰਸ਼ ਰੇਖਾਵਾਂ ਦੇ ਜੋੜੇ ਦੀ ਰਚਨਾ ਕਰੋ ।

3

9. (a) 1 ਸੈ.ਮੀ. ਵਿਆਸ ਵਾਲੀ 8 ਸੈ.ਮੀ. ਲੰਬੀ ਤਾਂਬੇ ਦੀ ਇਕ ਠੋਸ ਡੰਡੀ ਨੂੰ ਇਕੋ ਜਹੀ ਮੋਟਾਈ ਵਾਲੀ 18 ਸੈ.ਮੀ. ਲੰਬੀ ਇਕ ਤਾਰ ਦੇ ਰੂਪ ਵਿਚ ਖਿਚਿਆ ਗਿਆ ਹੈ (ਬਦਲਾਇਆ ਗਿਆ ਹੈ) । ਤਾਰ ਦੀ ਮੋਟਾਈ ਪਤਾ ਕਰੋ ।

3

ਜਾਂ

- (b) ਕਰਮਵਾਰ 6 ਸੈ.ਮੀ., 8 ਸੈ.ਮੀ. ਅਤੇ 10 ਸੈ.ਮੀ. ਅਰਧ ਵਿਆਸ ਵਾਲੇ ਧਾਤ ਦੇ ਤਿੰਨ ਗੋਲਿਆਂ ਨੂੰ ਪਿਘਲਾ ਕੇ ਇਕ ਵੱਡਾ ਠੋਸ ਗੋਲਾ ਬਣਾਇਆ ਜਾਂਦਾ ਹੈ । ਇਸ ਗੋਲੇ ਦਾ ਅਰਧ ਵਿਆਸ ਪਤਾ ਕਰੋ ।

3

10. ਇਕ ਠੋਸ ਖਿੱਡੌਣਾ ਇਕ ਅਰਧ ਗੋਲੇ ਦੇ ਆਕਾਰ ਦਾ ਹੈ ਜਿਸ ਉਪਰ ਬਰਾਬਰ ਅਰਧ ਵਿਆਸ ਦਾ ਇਕ ਲੰਬਵਰਤੀ ਸ਼ੰਕੁ ਆਰੋਪਿਤ ਹੈ । ਇਸਦੇ ਸ਼ੰਕੁ ਦੀ ਉਚਾਈ 2 ਸੈ.ਮੀ. ਅਤੇ ਅਧਾਰ ਵਿਆਸ 4 ਸੈ.ਮੀ. ਹੈ । ਇਸ ਖਿੱਡੌਣੇ ਦਾ ਆਇਤਨ ਪਤਾ ਕਰੋ ।

3



ਖੰਡ ਗ

ਪ੍ਰਸ਼ਨ ਸੰਖਿਆ 11 ਤੋਂ 14 ਤਕ ਹਰ ਇਕ ਪ੍ਰਸ਼ਨ ਦੇ 4 ਅੰਕ ਹਨ ।

11. ਧਰਤੀ ਉਪਰਲੇ ਇਕ ਬਿੰਦੂ ਤੋਂ 20 ਮੀ. ਉੱਚੀ ਬਿਲਡਿੰਗ ਦੇ ਸਿਖਰ ਉਪਰ ਇਕ ਟਰਾਂਸਮਿਸ਼ਨ ਟਾਵਰ ਦੇ ਹੇਠਲੇ ਤਲ ਅਤੇ ਸਿਖਰ ਦੇ ਉਚਾਣ ਕੌਣ ਕਰਮਵਾਰ 45° ਅਤੇ 60° ਹਨ । ਟਾਵਰ ਦੀ ਉਚਾਈ ਪਤਾ ਕਰੋ ।

4


12. (a) ਸਿਧ ਕਰੋ ਕਿ ਕਿਸੇ ਚੱਕਰ ਦੇ ਪਰਿਗਤ (ਬਾਹਰ ਛੂੰਹਦੀ) ਸਮਾਂਤਰ ਚਤੁਰਭੁਜ ਸਮਚਤੁਰਭੁਜ ਹੁੰਦਾ ਹੈ ।

4

ਜਾਂ

- (b) ਚਿੱਤਰ 2 ਵਿਚ, ਇਕ ਚੱਕਰ ਦੇ ਪਰਿਗਤ (ਬਾਹਰ ਛੂੰਹਦੀ) ਇਕ ਚਤੁਰਭੁਜ ABCD ਬਣਾਈ ਗਈ ਹੈ । ਸਿੱਧ ਕਰੋ ਕਿ : $AB + CD = AD + BC$.

4



ਚਿੱਤਰ 2



ਪ੍ਰਕਰਣ ਅਧਿਐਨ 1

13. ਅਜਾਇਬ ਘਰ (ਮਿਊਜ਼ੀਅਮ) ਇਕ ਅਜੇਹਾ ਥਾਂ ਹੈ ਜਿਥੇ ਜਨਤਕ ਪ੍ਰਦਰਸ਼ਨ ਦੇ ਲਈ ਪੁਰਾਣੇ ਅਵਸ਼ੇਸ਼ ਰੱਖੇ ਜਾਂਦੇ ਹਨ। ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਸਾਨੂੰ ਦੇਸ਼ ਦੇ ਇਤਿਹਾਸ, ਸਭਿਆਚਾਰ, ਜੀਵਨ ਸੈਲੀ, ਵਾਸਤੂਕਲਾ ਅਤੇ ਕਲਾ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।



71 ਲੋਕਾਂ ਦੇ ਇਕ ਸਮੂਹ ਨੇ ਇਕ ਨਿਸ਼ਚਿਤ ਦਿਨ ਦਿੱਲੀ ਵਿਚ ਰਾਸ਼ਟਰੀ ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕੀਤਾ।

ਹੇਠ ਲਿਖੀ ਸਾਰਣੀ ਉਨ੍ਹਾਂ ਦੇ ਉਮਰ ਦਰਸਾਂਦੀ ਹੈ :


| ਉਮਰ (ਸਾਲਾਂ ਵਿਚ) | ਲੋਕਾਂ ਦੀ ਗਿਣਤੀ |
|-----------------|----------------|
| 10 ਤੋਂ ਘਟ | 3 |
| 20 ਤੋਂ ਘਟ | 10 |
| 30 ਤੋਂ ਘਟ | 22 |
| 40 ਤੋਂ ਘਟ | 40 |
| 50 ਤੋਂ ਘਟ | 54 |
| 60 ਤੋਂ ਘਟ | 71 |

- (a) ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕਰਨ ਵਾਲੇ ਲੋਕਾਂ ਦੀ ਮਾਧਿਅਕ (median) ਉਮਰ ਪਤਾ ਕਰੋ। 2
- (b) ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕਰਨ ਵਾਲੇ ਲੋਕਾਂ ਦੀ ਮੱਧਮਾਨ (mean) ਉਮਰ ਪਤਾ ਕਰੋ। 2



ਪ੍ਰਕਰਣ ਅਧਿਐਨ 2

14. ਰਮੇਸ਼, ਇਕ ਕਿਸਾਨ, 1500 ਵਰਗ ਮੀਟਰ ਖੇਤਰਫਲ ਦੇ ਆਪਣੇ ਆਇਤਾਕਾਰ ਖੇਤ ਨੂੰ ਵਾੜ ਲਗਵਾਣਾ ਚਾਹੁੰਦਾ ਹੈ। ਇਸ ਖੇਤ ਦੀ ਲੰਬਾਈ ਇਕ ਸਿੱਧੀ ਨਦੀ (ਦਰਿਆਂ) ਦੇ ਕੰਢੇ (ਕਿਨਾਰੇ) ਦੇ ਨਾਲ ਸਥਿਤ ਹੈ। ਵਾੜ ਲਗਾਣ ਦੇ ਲਈ 110 ਮੀਟਰ ਲੰਬਾਈ ਦੇ ਤਾਰ ਦੀ ਲੋੜ ਹੁੰਦੀ ਹੈ, ਇਹ ਮੰਨਦੇ ਹੋਏ ਕਿ ਨਦੀ ਦੇ ਕੰਢੇ (ਕਿਨਾਰੇ), ਖੇਤ ਦੇ ਲਈ ਵਾੜ ਲਗਾਣ ਦੀ ਲੋੜ ਨਹੀਂ ਹੈ।



- (a) 'x' ਅਤੇ 'y' ਦੇ ਪਦਾਂ ਵਿਚ ਆਇਤਾਕਾਰ ਖੇਤ ਦਾ ਪਰਿਮਾਪ ਅਤੇ ਖੇਤਰਫਲ ਲਿਖੋ। 2
- (b) ਆਇਤਾਕਾਰ ਖੇਤ ਦੀਆਂ ਲੰਬਾਈ, ਚੌੜਾਈ ਕੀ ਹਨ? 2



Series SRQPE/C

SET~2

Q.P. Code 440/6/2

Roll No.

| | | | | | | |
|--|--|--|--|--|--|--|
| | | | | | | |
|--|--|--|--|--|--|--|

Candidates must write the Q.P. Code on the title page of the answer-book.

ਨੰਬਰ

(I) ਕਿਰਪਾ ਕਰਕੇ ਜਾਂਚ ਕਰ ਲਵੇ ਕਿ ਇਸ ਪ੍ਰਸ਼ਨ ਪੱਤਰ ਵਿਚ ਛੱਪੇ ਹੋਏ 7 ਪੰਨੇ ਹਨ।

(II) ਪ੍ਰਸ਼ਨ ਪੱਤਰ ਵਿਚ ਸੱਜੇ ਹੱਥ ਦੇ ਵਲ ਦਿੱਤੇ ਗਏ ਪ੍ਰਸ਼ਨ ਪੱਤਰ ਕੋਡ ਨੂੰ ਪ੍ਰੀਖਿਆਰਥੀ ਉੱਤਰ ਪੁਸਤਿਕਾ ਦੇ ਮੁੱਖ ਪੰਨੇ ਉਪਰ ਲਿਖਣ।

(III) ਕਿਰਪਾ ਕਰਕੇ ਜਾਂਚ ਕਰ ਲਵੇ ਕਿ ਇਸ ਪ੍ਰਸ਼ਨ ਪੱਤਰ ਵਿਚ 14 ਪ੍ਰਸ਼ਨ ਹਨ।

(IV) ਕਿਰਪਾ ਕਰਕੇ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ, ਉੱਤਰ ਪੁਸਤਿਕਾ ਵਿਚ ਪ੍ਰਸ਼ਨ ਦਾ ਕ੍ਰਮਾਂਕ (ਸੀਰਿਅਲ ਨੰਬਰ) ਜ਼ਰੂਰ ਲਿਖੋ।

(V) ਇਸ ਪ੍ਰਸ਼ਨ ਪੱਤਰ ਨੂੰ ਪੜ੍ਹਨ ਦੇ ਲਈ 15 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਪ੍ਰਸ਼ਨ ਪੱਤਰ ਸਵੇਰੇ 10.15 ਵਜੇ ਵੱਡੇ ਜਾਣਗੇ। 10.15 ਵਜੇ ਤੋਂ 10.30 ਵਜੇ ਤਕ ਪ੍ਰੀਖਿਆਰਥੀ ਕੇਵਲ ਪ੍ਰਸ਼ਨ ਪੱਤਰ ਨੂੰ ਪੜ੍ਹਨਗੇ ਅਤੇ ਇਸ ਸਮੇਂ ਵਿਚ ਉੱਤਰ ਪੁਸਤਿਕਾ ਵਿਚ ਕੋਈ ਉੱਤਰ ਨਹੀਂ ਲਿਖਣਗੇ।

NOTE

(I) Please check that this question paper contains 7 printed pages.

(II) Q.P. Code given on the right hand side of the question paper should be written on the title page of the answer-book by the candidate.

(III) Please check that this question paper contains 14 questions.

(IV) Please write down the serial number of the question in the answer-book before attempting it.

15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



ਗਣਿਤ (ਬੁਨਿਯਾਦੀ)

(ਪੰਜਾਬੀ ਉਲਘਾ)



MATHEMATICS (BASIC)

(Punjabi Version)

ਸਮਾਂ ਸੀਮਾਂ : 2 ਘੰਟੇ

Time allowed : 2 hours

ਪੂਰਨ ਅੰਕ : 40

Maximum Marks : 40



ਵਿਆਪਕ ਨਿਰਦੇਸ਼ :

ਹੇਠ ਲਿਖੇ ਨਿਰਦੇਸ਼ਾਂ ਨੂੰ ਬਹੁਤ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੀ ਸਥਤੀ ਨਾਲ ਪਾਲਨ ਕਰੋ :

- (i) ਇਸ ਪ੍ਰਸ਼ਨ ਪੱਤਰ ਵਿਚ ਕੁੱਲ 14 ਪ੍ਰਸ਼ਨ ਹਨ / ਸਾਰੇ ਪ੍ਰਸ਼ਨ ਜ਼ਰੂਰੀ ਹਨ /
- (ii) ਇਹ ਪ੍ਰਸ਼ਨ ਪੱਤਰ ਤਿੰਨ ਖੰਡਾਂ ਵਿਚ ਵੰਡਿਆ ਗਿਆ ਹੈ – ਖੰਡ ਕ, ਖ ਅਤੇ ਗ /
- (iii) ਖੰਡ ਕ ਵਿਚ 6 ਪ੍ਰਸ਼ਨ (ਪ੍ਰ.ਸੰ. 1 ਤੋਂ 6) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 2 ਅੰਕ ਦਾ ਹੈ / ਦੋ ਪ੍ਰਸ਼ਨਾਂ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ /
- (iv) ਖੰਡ ਖ ਵਿਚ 4 ਪ੍ਰਸ਼ਨ (ਪ੍ਰ.ਸੰ. 7 ਤੋਂ 10) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 3 ਅੰਕ ਦਾ ਹੈ / ਇਕ ਪ੍ਰਸ਼ਨ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ /
- (v) ਖੰਡ ਗ ਵਿਚ 4 ਪ੍ਰਸ਼ਨ (ਪ੍ਰ.ਸੰ. 11 ਤੋਂ 14) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 4 ਅੰਕ ਦਾ ਹੈ / ਇਕ ਪ੍ਰਸ਼ਨ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ / ਇਸ ਖੰਡ ਵਿਚ ਦੋ ਪ੍ਰਕਰਣ ਅਧਿਐਨ ਅਧਾਰਿਤ ਪ੍ਰਸ਼ਨ ਵੀ ਸ਼ਾਮਿਲ ਹਨ /
- (vi) ਕੈਲਕੁਲੇਟਰ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ /

ਖੰਡ ਕ

ਪ੍ਰਸ਼ਨ ਸੰਖਿਆ 1 ਤੋਂ 6 ਤਕ ਹਰ ਇਕ ਪ੍ਰਸ਼ਨ ਦੇ 2 ਅੰਕ ਹਨ /

1. ਇਕ ਅੰਕਗਣਿਤਿਕ ਲੜੀ ਦਾ n ਵਾਂ ਪਦ $a_n = 2n + 3$ ਰਾਹੀਂ ਦਿਤਾ ਗਿਆ ਹੈ । ਇਸਦਾ 2
ਛੇਵਾਂ ਪਦ ਅਤੇ 20ਵਾਂ ਪਦ ਪਤਾ ਕਰੋ ।
2. ਹੇਠ ਦਿਤੀ ਵੰਡ ਵਿਚ ਇਕ-ਦਿਨ ਦੇ ਕ੍ਰਿਕੇਟ ਮੈਚਾਂ ਵਿਚ ਬੱਲੇਬਾਜ਼ਾਂ ਰਾਹੀਂ ਬਣਾਏ ਗਏ
ਰਨਾਂ ਨੂੰ ਦਰਸਾਇਆ ਗਿਆ ਹੈ । ਬਣਾਏ ਗਏ ਰਨਾਂ ਦਾ ਮੱਧਮਾਨ (mean) ਪਤਾ ਕਰੋ । 2


| ਬਣਾਏ ਗਏ ਰਨ | ਬੱਲੇਬਾਜ਼ਾਂ ਦੀ ਗਿਣਤੀ |
|------------|---------------------|
| 0 – 40 | 12 |
| 40 – 80 | 20 |
| 80 – 120 | 35 |
| 120 – 160 | 30 |
| 160 – 200 | 23 |



3. ਹੇਠ ਦਿਤੇ ਅੰਕੜਿਆਂ ਤੋਂ ਬਹੁਲਕ (mode) ਪਤਾ ਕਰੋ : 2

| ਵਰਗ ਅੰਤਰਾਲ | 25 – 35 | 35 – 45 | 45 – 55 | 55 – 65 | 65 – 75 |
|------------|---------|---------|---------|---------|---------|
| ਬਾਰੰਬਾਰਤਾ | 6 | 10 | 8 | 12 | 4 |

4. ਚਿੱਤਰ 1 ਵਿਚ, PQ ਅਤੇ PR ਚੱਕਰ ਉਪਰ ਸਪਰਸ਼ ਰੇਖਾਵਾਂ ਹਨ ਜਿਨ੍ਹਾਂ ਵਿਚ $\angle QOP = 70^\circ$ ਹੈ। $\angle QPR$ ਦਾ ਮਾਨ ਪਤਾ ਕਰੋ। 2



ਚਿੱਤਰ 1

5. (a) x ਦੇ ਲਈ ਹਲ ਕਰੋ : 2

$$6x^2 - 2x + \frac{1}{6} = 0$$

ਜਾਂ

- (b) 'k' ਦੇ ਉਹ ਮਾਨ ਪਤਾ ਕਰੋ ਜਿਨ੍ਹਾਂ ਦੇ ਲਈ ਦੌੜਾਤੀ ਸਮੀਕਰਣ

$$9x^2 + 8kx + 16 = 0$$

ਮੂਲ ਵਾਸਤਵਿਕ ਅਤੇ ਬਰਾਬਰ ਹਨ।

6. (a) ਜੇਕਰ ਇਕ ਅੰਕਗਣਿਤਿਕ ਲੜੀ ਦਾ ਪਹਿਲਾ ਪਦ 5, nਵਾਂ ਪਦ 40 ਅਤੇ ਪਹਿਲੇ n ਪਦਾਂ ਦਾ ਜੋੜ 180 ਹੋਵੇ, ਤਾਂ n ਦਾ ਮਾਨ ਪਤਾ ਕਰੋ। 2

ਜਾਂ

- (b) ਅੰਕਗਣਿਤਿਕ ਲੜੀ ਦਾ 20ਵਾਂ ਪਦ ਪਤਾ ਕਰੋ ਜਿਸਦਾ 7ਵਾਂ ਪਦ, 11ਵੇਂ ਪਦ ਤੋਂ 24 ਘਟ ਹੈ, ਅਤੇ ਪਹਿਲਾ ਪਦ 12 ਹੈ। 2



ਖੰਡ ਖ

ਪ੍ਰਸ਼ਨ ਸੰਖਿਆ 7 ਤੋਂ 10 ਤਕ ਹਰ ਇਕ ਪ੍ਰਸ਼ਨ ਦੇ 3 ਅੰਕ ਹਨ ।

7. 2 ਸੈ.ਮੀ. ਅਰਧ ਵਿਆਸ ਦੇ ਇਕ ਚੱਕਰ ਉਪਰ, ਚੱਕਰ ਦੇ ਕੇਂਦਰ ਤੋਂ 5 ਸੈ.ਮੀ. ਦੂਰ ਸਥਿਤ ਇਕ ਬਿੰਦੂ ਤੋਂ ਸਪਰਸ਼ ਰੇਖਾਵਾਂ ਦੇ ਜੋੜੇ ਦੀ ਰਚਨਾ ਕਰੋ । 3
8. ਕੋਈ ਭਾਂਡਾ (ਬਰਤਨ) ਇਕ ਖੋਲ੍ਹੇ ਅਰਧ ਗੋਲੇ ਦੇ ਅਕਾਰ ਦਾ ਹੈ ਜਿਸਦੇ ਉਪਰ ਇਕ ਖੋਲ੍ਹਾ ਸਿਲੰਡਰ (ਬੇਲਨ) ਜੁੜਿਆ ਹੋਇਆ ਹੈ । ਅਰਧ ਗੋਲੇ ਦਾ ਵਿਆਸ 14 ਸੈ.ਮੀ. ਹੈ ਅਤੇ ਇਸ ਭਾਂਡੇ ਦੀ ਕੁਲ ਉਚਾਈ 13 ਸੈ.ਮੀ. ਹੈ । ਇਸ ਭਾਂਡੇ ਦਾ ਅੰਦਰੂਨੀ ਸਤਹੀ ਖੇਤਰਫਲ ਪਤਾ ਕਰੋ । 3
9. ਇਕ ਪਤੰਗ ਧਰਤੀ ਤੋਂ 66 ਮੀ. ਦੀ ਉਚਾਈ ਤੇ ਉਡ ਰਹੀ ਹੈ । ਪਤੰਗ ਨਾਲ ਜੁੜੀ ਡੋਰ ਨੂੰ ਅਸਥਾਈ ਤੋਰ ਤੇ ਜ਼ਮੀਨ ਦੇ ਇਕ ਬਿੰਦੂ ਨਾਲ ਬੰਨਿਆ ਗਿਆ ਹੈ । ਡੋਰ ਦਾ ਜ਼ਮੀਨ ਨਾਲ ਝੁਕਾਵ 60° ਹੈ । ਡੋਰ ਦੀ ਲੰਬਾਈ ਪਤਾ ਕਰੋ, ਇਹ ਮੰਨ ਕੇ ਕਿ ਡੋਰ ਵਿਚ ਕੋਈ ਢੀਲ ਨਹੀਂ ਹੈ । 3
10. (a) 1 ਸੈ.ਮੀ. ਵਿਆਸ ਵਾਲੀ 8 ਸੈ.ਮੀ. ਲੰਬੀ ਤਾਂਬੇ ਦੀ ਇਕ ਠੋਸ ਡੰਡੀ ਨੂੰ ਇਕੋ ਜਹੀ ਮੋਟਾਈ ਵਾਲੀ 18 ਸੈ.ਮੀ. ਲੰਬੀ ਇਕ ਤਾਰ ਦੇ ਰੂਪ ਵਿਚ ਬਿਚਿਆ ਗਿਆ ਹੈ (ਬਦਲਾਇਆ ਗਿਆ ਹੈ) । ਤਾਰ ਦੀ ਮੋਟਾਈ ਪਤਾ ਕਰੋ । 3

ਜਾਂ

- (b) ਕਰਮਵਾਰ 6 ਸੈ.ਮੀ., 8 ਸੈ.ਮੀ. ਅਤੇ 10 ਸੈ.ਮੀ. ਅਰਧ ਵਿਆਸ ਵਾਲੇ ਧਾਤ ਦੇ ਤਿੰਨ ਗੋਲਿਆਂ ਨੂੰ ਪਿਘਲਾ ਕੇ ਇਕ ਵੱਡਾ ਠੋਸ ਗੋਲਾ ਬਣਾਇਆ ਜਾਂਦਾ ਹੈ । ਇਸ ਗੋਲੇ ਦਾ ਅਰਧ ਵਿਆਸ ਪਤਾ ਕਰੋ । 3



ਖੰਡ ਗ

ਪ੍ਰਸ਼ਨ ਸੰਖਿਆ 11 ਤੋਂ 14 ਤਕ ਹਰ ਇਕ ਪ੍ਰਸ਼ਨ ਦੇ 4 ਅੰਕ ਹਨ ।


11. (a) ਸਿਧ ਕਰੋ ਕਿ ਕਿਸੇ ਚੱਕਰ ਦੇ ਪਰਿਗਤ (ਬਾਹਰ ਛੂੰਹਦੀ) ਸਮਾਂਤਰ ਚਤੁਰਭੁਜ ਸਮਚਤੁਰਭੁਜ ਹੁੰਦਾ ਹੈ ।

4

ਜਾਂ

- (b) ਚਿੱਤਰ 2 ਵਿਚ, ਇਕ ਚੱਕਰ ਦੇ ਪਰਿਗਤ (ਬਾਹਰ ਛੂੰਹਦੀ) ਇਕ ਚਤੁਰਭੁਜ ABCD ਬਣਾਈ ਗਈ ਹੈ । ਸਿੱਧ ਕਰੋ ਕਿ : $AB + CD = AD + BC$.

4



ਚਿੱਤਰ 2

12. ਧਰਤੀ ਉਪਰਲੇ ਇਕ ਬਿੰਦੂ ਤੋਂ 20 ਮੀ. ਉਚੀ ਬਿਲਡਿੰਗ ਦੇ ਸਿਖਰ ਉਪਰ ਇਕ ਟਰਾਂਸਮਿਸ਼ਨ ਟਾਵਰ ਦੇ ਹੇਠਲੇ ਤਲ ਅਤੇ ਸਿਖਰ ਦੇ ਉਚਾਣ ਕੋਣ ਕਰਮਵਾਰ 45° ਅਤੇ 60° ਹਨ । ਟਾਵਰ ਦੀ ਉਚਾਈ ਪਤਾ ਕਰੋ ।

4



ਪ੍ਰਕਰਣ ਅਧਿਐਨ 1

13. ਅਜਾਇਬ ਘਰ (ਮਿਊਜ਼ੀਅਮ) ਇਕ ਅਜੇਹਾ ਥਾਂ ਹੈ ਜਿਥੇ ਜਨਤਕ ਪ੍ਰਦਰਸ਼ਨ ਦੇ ਲਈ ਪੁਰਾਣੇ ਅਵਸ਼ੇਸ਼ ਰੱਖੇ ਜਾਂਦੇ ਹਨ। ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਸਾਨੂੰ ਦੇਸ਼ ਦੇ ਇਤਿਹਾਸ, ਸਭਿਆਚਾਰ, ਜੀਵਨ ਸੈਲੀ, ਵਾਸਤੂਕਲਾ ਅਤੇ ਕਲਾ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।



71 ਲੋਕਾਂ ਦੇ ਇਕ ਸਮੂਹ ਨੇ ਇਕ ਨਿਸ਼ਚਿਤ ਦਿਨ ਦਿੱਲੀ ਵਿਚ ਰਾਸ਼ਟਰੀ ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕੀਤਾ।

ਹੇਠ ਲਿਖੀ ਸਾਰਣੀ ਉਨ੍ਹਾਂ ਦੇ ਉਮਰ ਦਰਸਾਂਦੀ ਹੈ :


| ਉਮਰ (ਸਾਲਾਂ ਵਿਚ) | ਲੋਕਾਂ ਦੀ ਗਿਣਤੀ |
|-----------------|----------------|
| 10 ਤੋਂ ਘਟ | 3 |
| 20 ਤੋਂ ਘਟ | 10 |
| 30 ਤੋਂ ਘਟ | 22 |
| 40 ਤੋਂ ਘਟ | 40 |
| 50 ਤੋਂ ਘਟ | 54 |
| 60 ਤੋਂ ਘਟ | 71 |

- (a) ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕਰਨ ਵਾਲੇ ਲੋਕਾਂ ਦੀ ਮਾਧਿਅਕ (median) ਉਮਰ ਪਤਾ ਕਰੋ। 2
- (b) ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕਰਨ ਵਾਲੇ ਲੋਕਾਂ ਦੀ ਮੱਧਮਾਨ (mean) ਉਮਰ ਪਤਾ ਕਰੋ। 2



ਪ੍ਰਕਰਣ ਅਧਿਐਨ 2

14. ਰਮੇਸ਼, ਇਕ ਕਿਸਾਨ, 1500 ਵਰਗ ਮੀਟਰ ਖੇਤਰਫਲ ਦੇ ਆਪਣੇ ਆਇਤਾਕਾਰ ਖੇਤ ਨੂੰ ਵਾੜ ਲਗਵਾਣਾ ਚਾਹੁੰਦਾ ਹੈ। ਇਸ ਖੇਤ ਦੀ ਲੰਬਾਈ ਇਕ ਸਿੱਧੀ ਨਦੀ (ਦਰਿਆਂ) ਦੇ ਕੰਢੇ (ਕਿਨਾਰੇ) ਦੇ ਨਾਲ ਸਥਿਤ ਹੈ। ਵਾੜ ਲਗਾਣ ਦੇ ਲਈ 110 ਮੀਟਰ ਲੰਬਾਈ ਦੇ ਤਾਰ ਦੀ ਲੋੜ ਹੁੰਦੀ ਹੈ, ਇਹ ਮੰਨਦੇ ਹੋਏ ਕਿ ਨਦੀ ਦੇ ਕੰਢੇ (ਕਿਨਾਰੇ), ਖੇਤ ਦੇ ਲਈ ਵਾੜ ਲਗਾਣ ਦੀ ਲੋੜ ਨਹੀਂ ਹੈ।



- (a) 'x' ਅਤੇ 'y' ਦੇ ਪਦਾਂ ਵਿਚ ਆਇਤਾਕਾਰ ਖੇਤ ਦਾ ਪਰਿਮਾਪ ਅਤੇ ਖੇਤਰਫਲ ਲਿਖੋ। 2
- (b) ਆਇਤਾਕਾਰ ਖੇਤ ਦੀਆਂ ਲੰਬਾਈ, ਚੌੜਾਈ ਕੀ ਹਨ? 2



Series SRQPE/C

SET~3

Q.P. Code 440/6/3

Roll No.

| | | | | | | |
|--|--|--|--|--|--|--|
| | | | | | | |
|--|--|--|--|--|--|--|

Candidates must write the Q.P. Code on the title page of the answer-book.

ਨੰਬਰ

(I) ਕਿਰਪਾ ਕਰਕੇ ਜਾਂਚ ਕਰ ਲਵੇ ਕਿ ਇਸ ਪ੍ਰਸ਼ਨ ਪੱਤਰ ਵਿਚ ਛੱਪੇ ਹੋਏ 7 ਪੰਨੇ ਹਨ।

(II) ਪ੍ਰਸ਼ਨ ਪੱਤਰ ਵਿਚ ਸੱਜੇ ਹੱਥ ਦੇ ਵਲ ਦਿੱਤੇ ਗਏ ਪ੍ਰਸ਼ਨ ਪੱਤਰ ਕੋਡ ਨੂੰ ਪ੍ਰੀਖਿਆਰਥੀ ਉੱਤਰ ਪੁਸਤਿਕਾ ਦੇ ਮੁੱਖ ਪੰਨੇ ਉਪਰ ਲਿਖਣ।

(III) ਕਿਰਪਾ ਕਰਕੇ ਜਾਂਚ ਕਰ ਲਵੇ ਕਿ ਇਸ ਪ੍ਰਸ਼ਨ ਪੱਤਰ ਵਿਚ 14 ਪ੍ਰਸ਼ਨ ਹਨ।

(IV) ਕਿਰਪਾ ਕਰਕੇ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ, ਉੱਤਰ ਪੁਸਤਿਕਾ ਵਿਚ ਪ੍ਰਸ਼ਨ ਦਾ ਕ੍ਰਮਾਂਕ (ਸੀਰਿਅਲ ਨੰਬਰ) ਜ਼ਰੂਰ ਲਿਖੋ।

(V) ਇਸ ਪ੍ਰਸ਼ਨ ਪੱਤਰ ਨੂੰ ਪੜ੍ਹਨ ਦੇ ਲਈ 15 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਪ੍ਰਸ਼ਨ ਪੱਤਰ ਸਵੇਰੇ 10.15 ਵਜੇ ਵੱਡੇ ਜਾਣਗੇ। 10.15 ਵਜੇ ਤੋਂ 10.30 ਵਜੇ ਤਕ ਪ੍ਰੀਖਿਆਰਥੀ ਕੇਵਲ ਪ੍ਰਸ਼ਨ ਪੱਤਰ ਨੂੰ ਪੜ੍ਹਨਗੇ ਅਤੇ ਇਸ ਸਮੇਂ ਵਿਚ ਉੱਤਰ ਪੁਸਤਿਕਾ ਵਿਚ ਕੋਈ ਉੱਤਰ ਨਹੀਂ ਲਿਖਣਗੇ।

NOTE

(I) Please check that this question paper contains 7 printed pages.

(II) Q.P. Code given on the right hand side of the question paper should be written on the title page of the answer-book by the candidate.

(III) Please check that this question paper contains 14 questions.

(IV) Please write down the serial number of the question in the answer-book before attempting it.

15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



ਗਣਿਤ (ਬੁਨਿਯਾਦੀ)

(ਪੰਜਾਬੀ ਉਲਘਾ)



MATHEMATICS (BASIC)

(Punjabi Version)

ਸਮਾਂ ਸੀਮਾਂ : 2 ਘੰਟੇ

Time allowed : 2 hours

ਪੂਰਨ ਅੰਕ : 40

Maximum Marks : 40



ਵਿਆਪਕ ਨਿਰਦੇਸ਼ :

ਹੇਠ ਲਿੱਖੇ ਨਿਰਦੇਸ਼ਾਂ ਨੂੰ ਬਹੁਤ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੀ ਸਥਤੀ ਨਾਲ ਪਾਲਨ ਕਰੋ :

- (i) ਇਸ ਪ੍ਰਸ਼ਨ ਪੱਤਰ ਵਿਚ ਕੁੱਲ 14 ਪ੍ਰਸ਼ਨ ਹਨ । ਸਾਰੇ ਪ੍ਰਸ਼ਨ ਜ਼ਰੂਰੀ ਹਨ ।
- (ii) ਇਹ ਪ੍ਰਸ਼ਨ ਪੱਤਰ ਤਿੰਨ ਖੰਡਾਂ ਵਿਚ ਵੰਡਿਆ ਗਿਆ ਹੈ – ਖੰਡ ਕ, ਖ ਅਤੇ ਗ ।
- (iii) ਖੰਡ ਕ ਵਿਚ 6 ਪ੍ਰਸ਼ਨ (ਪ੍ਰ.ਸੰ. 1 ਤੋਂ 6) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 2 ਅੰਕ ਦਾ ਹੈ । ਦੋ ਪ੍ਰਸ਼ਨਾਂ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ ।
- (iv) ਖੰਡ ਖ ਵਿਚ 4 ਪ੍ਰਸ਼ਨ (ਪ੍ਰ.ਸੰ. 7 ਤੋਂ 10) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 3 ਅੰਕ ਦਾ ਹੈ । ਇਕ ਪ੍ਰਸ਼ਨ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ ।
- (v) ਖੰਡ ਗ ਵਿਚ 4 ਪ੍ਰਸ਼ਨ (ਪ੍ਰ.ਸੰ. 11 ਤੋਂ 14) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 4 ਅੰਕ ਦਾ ਹੈ । ਇਕ ਪ੍ਰਸ਼ਨ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ । ਇਸ ਖੰਡ ਵਿਚ ਦੋ ਪ੍ਰਕਰਣ ਅਧਿਐਨ ਅਧਾਰਿਤ ਪ੍ਰਸ਼ਨ ਵੀ ਸ਼ਾਮਿਲ ਹਨ ।
- (vi) ਕੈਲਕਲੇਟਰ ਦੀ ਵਰਤੋਂ ਦੀ ਇਜ਼ਾਜ਼ਤ ਨਹੀਂ ਹੈ ।

ਖੰਡ ਕ

ਪ੍ਰਸ਼ਨ ਸੰਖਿਆ 1 ਤੋਂ 6 ਤਕ ਹਰ ਇਕ ਪ੍ਰਸ਼ਨ ਦੇ 2 ਅੰਕ ਹਨ ।

1. (a) ਜੇਕਰ ਇਕ ਅੰਕਗਣਿਤਿਕ ਲੜੀ ਦਾ ਪਹਿਲਾ ਪਦ 5, nਵਾਂ ਪਦ 40 ਅਤੇ ਪਹਿਲੇ n ਪਦਾਂ ਦਾ ਜੋੜ 180 ਹੋਵੇ, ਤਾਂ n ਦਾ ਮਾਨ ਪਤਾ ਕਰੋ । 2

ਜਾਂ

- (b) ਅੰਕਗਣਿਤਿਕ ਲੜੀ ਦਾ 20ਵਾਂ ਪਦ ਪਤਾ ਕਰੋ ਜਿਸਦਾ 7ਵਾਂ ਪਦ, 11ਵੇਂ ਪਦ ਤੋਂ 24 ਘਟ ਹੈ, ਅਤੇ ਪਹਿਲਾ ਪਦ 12 ਹੈ । 2



2. (a) y ਦੇ ਲਈ ਹਲ ਕਰੋ :

$$9y^2 - 64 = 0$$


ਜਾਂ

- (b) ਦੋਘਾਤੀ ਸਮੀਕਰਣ ਲਿਖੋ ਜਿਸ ਦੇ ਮੂਲ -7 ਅਤੇ 9 ਹਨ ।

3. ਹੇਠ ਦਿਤੀ ਵੰਡ ਵਿਚ ਬਹੁਲਕ (modal) ਵਰਗ ਦੀ ਹੇਠਲੀ ਸੀਮਾ ਅਤੇ ਮੱਧਕਾ (median) ਵਰਗ ਦੀ ਉਪਰਲੀ ਸੀਮਾ ਦਾ ਜੋੜ ਪਤਾ ਕਰੋ :

| ਵਰਗ ਅੰਤਰਾਲ | 0 – 5 | 5 – 10 | 10 – 15 | 15 – 20 | 20 – 25 |
|------------|-------|--------|---------|---------|---------|
| ਬਾਰੰਬਾਰਤਾ | 2 | 9 | 6 | 7 | 1 |

4. ਚਿੱਤਰ 1 ਵਿਚ, PQ ਅਤੇ PR ਚੱਕਰ ਉਪਰ ਸਪਰਸ਼ ਰੇਖਾਵਾਂ ਹਨ ਜਿਨ੍ਹਾਂ ਵਿਚ $\angle QOP = 70^\circ$ ਹੈ । $\angle QPR$ ਦਾ ਮਾਨ ਪਤਾ ਕਰੋ ।



ਚਿੱਤਰ 1

5. ਜੇਕਰ ਹੇਠ ਦਿਤੀ ਬਾਰੰਬਾਰਤਾ ਵੰਡ ਦਾ ਮੱਧਮਾਨ (mean) 24 ਹੋਵੇ, ਤਾਂ ਲੁਪਤ ਬਾਰੰਬਾਰਤਾ 'k' ਪਤਾ ਕਰੋ :

| ਅੰਕ | 0 – 10 | 10 – 20 | 20 – 30 | 30 – 40 | 40 – 50 |
|---------------------|--------|---------|---------|---------|---------|
| ਵਿਦਿਆਰਥੀਆਂ ਦੀ ਗਿਣਤੀ | 15 | 20 | 35 | k | 10 |



6. ਜੇਕਰ $\frac{4}{5}$, k, 2 ਇਕ ਅੰਕਗਣਿਤਿਕ ਲੜੀ (A.P.) ਦੇ ਤਿੰਨ ਲਗਾਤਾਰ ਪਦ ਹਨ, ਤਾਂ k
ਦਾ ਮਾਨ ਪਤਾ ਕਰੋ । 2

ਖੰਡ ਖ

ਪ੍ਰਸ਼ਨ ਸੰਖਿਆ 7 ਤੋਂ 10 ਤਕ ਹਰ ਇਕ ਪ੍ਰਸ਼ਨ ਦੇ 3 ਅੰਕ ਹਨ ।

7. 4 ਸੈ.ਮੀ. ਅਰਧ ਵਿਆਸ ਦੇ ਇਕ ਚੱਕਰ ਦੇ ਕੇਂਦਰ ਤੋਂ 6 ਸੈ.ਮੀ. ਦੂਰੀ ਤੇ ਸਥਿਤ ਇਕ
ਬਿੰਦੂ ਤੋਂ, ਸਪਰਸ਼ ਰੇਖਾਵਾਂ ਦੇ ਜੋੜੇ ਦੀ ਰਚਨਾ ਕਰੋ । 3

8. (a) 1 ਸੈ.ਮੀ. ਵਿਆਸ ਵਾਲੀ 8 ਸੈ.ਮੀ. ਲੰਬੀ ਤਾਂਥੇ ਦੀ ਇਕ ਠੋਸ ਡੰਡੀ ਨੂੰ ਇਕੋ
ਜਹੀ ਮੋਟਾਈ ਵਾਲੀ 18 ਸੈ.ਮੀ. ਲੰਬੀ ਇਕ ਤਾਰ ਦੇ ਰੂਪ ਵਿਚ ਬਿਚਿਆ ਗਿਆ
ਹੈ (ਬਦਲਾਇਆ ਗਿਆ ਹੈ) । ਤਾਰ ਦੀ ਮੋਟਾਈ ਪਤਾ ਕਰੋ । 3

ਜਾਂ

- (b) ਕਰਮਵਾਰ 6 ਸੈ.ਮੀ., 8 ਸੈ.ਮੀ. ਅਤੇ 10 ਸੈ.ਮੀ. ਅਰਧ ਵਿਆਸ ਵਾਲੇ ਧਾਤ ਦੇ
ਤਿੰਨ ਗੋਲਿਆਂ ਨੂੰ ਪਿਘਲਾ ਕੇ ਇਕ ਵੱਡਾ ਠੋਸ ਗੋਲਾ ਬਣਾਇਆ ਜਾਂਦਾ ਹੈ । ਇਸ
ਗੋਲੇ ਦਾ ਅਰਧ ਵਿਆਸ ਪਤਾ ਕਰੋ । 3

9. ਤਿੰਨ ਘਣਾਂ (cubes), ਜਿਨ੍ਹਾਂ ਵਿਚੋਂ ਹਰ ਇਕ ਦਾ ਘਣਫਲ (ਆਇਤਨ) 216 ਸੈ.ਮੀ.³
ਹੈ, ਦੇ ਨਾਲ ਲਗਦੇ ਸਿਰਿਆਂ ਨੂੰ ਮਿਲਾਕੇ ਇਕ ਘਣਾਵ (cuboid) ਬਣਾਇਆ ਗਿਆ
ਹੈ । ਇਸ ਤਰਾਂ ਬਣਨ ਵਾਲੇ ਘਣਾਵ ਦਾ ਕੁਲ ਸਤਹੀ ਖੇਤਰਫਲ ਪਤਾ ਕਰੋ । 3

10. ਇਕ ਦੀਵਾਰ ਨਾਲ ਲਗੀ ਹੋਈ ਇਕ ਪੌੜੀ ਦਾ ਉਚਾਣ ਕੋਣ 60° ਹੈ ਅਤੇ ਇਸ ਪੌੜੀ ਦਾ
ਪੈਰ (ਹੇਠਲਾ ਸਿਰਾ) ਦੀਵਾਰ ਤੋਂ 9.5 ਮੀ. ਦੂਰ ਹੈ । ਪੌੜੀ ਦੀ ਲੰਬਾਈ ਪਤਾ ਕਰੋ । 3



ਖੰਡ ਗ


ਪ੍ਰਸ਼ਨ ਸੰਖਿਆ 11 ਤੋਂ 14 ਤਕ ਹਰ ਇਕ ਪ੍ਰਸ਼ਨ ਦੇ 4 ਅੰਕ ਹਨ ।

11. ਧਰਤੀ ਉਪਰਲੇ ਇਕ ਬਿੰਦੂ ਤੋਂ 20 ਮੀ. ਉਚੀ ਬਿਲਡਿੰਗ ਦੇ ਸਿਖਰ ਉਪਰ ਇਕ ਟਰਾਵਰ ਦੇ ਹੇਠਲੇ ਤਲ ਅਤੇ ਸਿਖਰ ਦੇ ਉਚਾਣ ਕੋਣ ਕਰਮਵਾਰ 45° ਅਤੇ 60° ਹਨ । ਟਾਵਰ ਦੀ ਉਚਾਈ ਪਤਾ ਕਰੋ । 4

12. (a) ਸਿਧ ਕਰੋ ਕਿ ਕਿਸੇ ਚੱਕਰ ਦੇ ਪਰਿਗਤ (ਬਾਹਰ ਛੂੰਹਦੀ) ਸਮਾਂਤਰ ਚਤੁਰਭੁਜ ਸਮਚਤੁਰਭੁਜ ਹੁੰਦਾ ਹੈ । 4

ਜਾਂ

- (b) ਚਿੱਤਰ 2 ਵਿਚ, ਇਕ ਚੱਕਰ ਦੇ ਪਰਿਗਤ (ਬਾਹਰ ਛੂੰਹਦੀ) ਇਕ ਚਤੁਰਭੁਜ ABCD ਬਣਾਈ ਗਈ ਹੈ । ਸਿੱਧ ਕਰੋ ਕਿ : $AB + CD = AD + BC$. 4




ਚਿੱਤਰ 2



ਪ੍ਰਕਰਣ ਅਧਿਐਨ 1

13. ਰਮੇਸ਼, ਇਕ ਕਿਸਾਨ, 1500 ਵਰਗ ਮੀਟਰ ਖੇਤਰਫਲ ਦੇ ਆਪਣੇ ਆਇਤਾਕਾਰ ਖੇਤ ਨੂੰ ਵਾੜ ਲਗਵਾਣਾ ਚਾਹੁੰਦਾ ਹੈ। ਇਸ ਖੇਤ ਦੀ ਲੰਬਾਈ ਇਕ ਸਿੱਧੀ ਨਦੀ (ਦਰਿਆਂ) ਦੇ ਕੰਢੇ (ਕਿਨਾਰੇ) ਦੇ ਨਾਲ ਸਥਿਤ ਹੈ। ਵਾੜ ਲਗਾਣ ਦੇ ਲਈ 110 ਮੀਟਰ ਲੰਬਾਈ ਦੇ ਤਾਰ ਦੀ ਲੋੜ ਹੁੰਦੀ ਹੈ, ਇਹ ਮੰਨਦੇ ਹੋਏ ਕਿ ਨਦੀ ਦੇ ਕੰਢੇ (ਕਿਨਾਰੇ), ਖੇਤ ਦੇ ਲਈ ਵਾੜ ਲਗਾਣ ਦੀ ਲੋੜ ਨਹੀਂ ਹੈ।



- (a) 'x' ਅਤੇ 'y' ਦੇ ਪਦਾਂ ਵਿਚ ਆਇਤਾਕਾਰ ਖੇਤ ਦਾ ਪਰਿਮਾਪ ਅਤੇ ਖੇਤਰਫਲ ਲਿਖੋ। 2
- (b) ਆਇਤਾਕਾਰ ਖੇਤ ਦੀਆਂ ਲੰਬਾਈ, ਚੌੜਾਈ ਕੀ ਹਨ? 2



ਪ੍ਰਕਰਣ ਅਧਿਐਨ 2

14. ਅਜਾਇਬ ਘਰ (ਮਿਊਜ਼ੀਅਮ) ਇਕ ਅਜੇਹਾ ਥਾਂ ਹੈ ਜਿਥੇ ਜਨਤਕ ਪ੍ਰਦਰਸ਼ਨ ਦੇ ਲਈ ਪੁਰਾਣੇ ਅਵਸ਼ੇਸ਼ ਰੱਖੇ ਜਾਂਦੇ ਹਨ। ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਸਾਨੂੰ ਦੇਸ਼ ਦੇ ਇਤਿਹਾਸ, ਸਭਿਆਚਾਰ, ਜੀਵਨ ਸੈਲੀ, ਵਾਸਤੂਕਲਾ ਅਤੇ ਕਲਾ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।



71 ਲੋਕਾਂ ਦੇ ਇਕ ਸਮੂਹ ਨੇ ਇਕ ਨਿਸ਼ਚਿਤ ਦਿਨ ਦਿੱਲੀ ਵਿਚ ਰਾਸ਼ਟਰੀ ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕੀਤਾ।

ਹੇਠ ਲਿਖੀ ਸਾਰਣੀ ਉਨ੍ਹਾਂ ਦੇ ਉਮਰ ਦਰਸਾਂਦੀ ਹੈ :

| ਉਮਰ (ਸਾਲਾਂ ਵਿਚ) | ਲੋਕਾਂ ਦੀ ਗਿਣਤੀ |
|-----------------|----------------|
| 10 ਤੋਂ ਘਟ | 3 |
| 20 ਤੋਂ ਘਟ | 10 |
| 30 ਤੋਂ ਘਟ | 22 |
| 40 ਤੋਂ ਘਟ | 40 |
| 50 ਤੋਂ ਘਟ | 54 |
| 60 ਤੋਂ ਘਟ | 71 |

- (a) ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕਰਨ ਵਾਲੇ ਲੋਕਾਂ ਦੀ ਮਾਧਿਅਕ (median) ਉਮਰ ਪਤਾ ਕਰੋ। 2
- (b) ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕਰਨ ਵਾਲੇ ਲੋਕਾਂ ਦੀ ਮੱਧਮਾਨ (mean) ਉਮਰ ਪਤਾ ਕਰੋ। 2



SET-6

Series AQ@QA/C

Q.P. Code **440/B/6**

Roll No.

| | | | | | | |
|--|--|--|--|--|--|--|
| | | | | | | |
|--|--|--|--|--|--|--|

Candidates must write the Q.P. Code on the title page of the answer-book.

- ਕਿਰਪਾ ਕਰਕੇ ਜਾਂਚ ਕਰ ਲਵੇ ਕਿ ਇਸ ਪ੍ਰਸ਼ਨ ਪੱਤਰ ਵਿਚ ਛੱਪੇ ਹੋਏ 7 ਪੰਨੇ ਹਨ ।
- ਪ੍ਰਸ਼ਨ ਪੱਤਰ ਵਿਚ ਸੱਜੇ ਹੱਥ ਦੇ ਵਲ ਦਿੱਤੇ ਗਏ ਪ੍ਰਸ਼ਨ ਪੱਤਰ ਕੋਡ ਨੂੰ ਪ੍ਰੀਖਿਆਰਥੀ ਉੱਤਰ ਪੁਸਤਿਕਾ ਦੇ ਮੁੱਖ ਪੰਨੇ ਉਪਰ ਲਿਖਣ ।
- ਕਿਰਪਾ ਕਰਕੇ ਜਾਂਚ ਕਰ ਲਵੇ ਕਿ ਇਸ ਪ੍ਰਸ਼ਨ ਪੱਤਰ ਵਿਚ 14 ਪ੍ਰਸ਼ਨ ਹਨ ।
- ਕਿਰਪਾ ਕਰਕੇ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ, ਉੱਤਰ ਪੁਸਤਿਕਾ ਵਿਚ ਪ੍ਰਸ਼ਨ ਦਾ ਕ੍ਰਮਾਂਕ (ਸੀਰਿਅਲ ਨੰਬਰ) ਜ਼ਰੂਰ ਲਿਖੋ ।
- ਇਸ ਪ੍ਰਸ਼ਨ ਪੱਤਰ ਨੂੰ ਪੜ੍ਹਨ ਦੇ ਲਈ 15 ਮਿੰਟ ਦਾ ਸਮਾਂ ਦਿੱਤਾ ਗਿਆ ਹੈ । ਪ੍ਰਸ਼ਨ ਪੱਤਰ ਸਵੇਰੇ 10.15 ਵਜੇ ਵੰਡੇ ਜਾਣਗੇ । 10.15 ਵਜੇ ਤੋਂ 10.30 ਵਜੇ ਤਕ ਪ੍ਰੀਖਿਆਰਥੀ ਕੇਵਲ ਪ੍ਰਸ਼ਨ ਪੱਤਰ ਨੂੰ ਪੜ੍ਹਨਗੇ ਅਤੇ ਇਸ ਸਮੇਂ ਵਿਚ ਉੱਤਰ ਪੁਸਤਿਕਾ ਵਿਚ ਕੋਈ ਉੱਤਰ ਨਹੀਂ ਲਿਖਣਗੇ ।
- Please check that this question paper contains 7 printed pages.
- Q.P. Code given on the right hand side of the question paper should be written on the title page of the answer-book by the candidate.
- Please check that this question paper contains 14 questions.
- Please write down the serial number of the question in the answer-book before attempting it.
- 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



ਗਣਿਤ (ਬੁਨਿਆਦੀ)



(ਦਰਿਸ਼ਟੀ ਵਿਕਲਾਂਗ ਪ੍ਰੀਖਿਆਰਥੀਆਂ ਦੇ ਲਈ)
(ਪੰਜਾਬੀ ਉਲਥਾ)

MATHEMATICS (BASIC)

(FOR VISUALLY IMPAIRED CANDIDATES ONLY)

(Punjabi Version)

ਸਮਾਂ ਸੀਮਾਂ : 2 ਘੰਟੇ

ਪੁਰਨ ਅੰਕ : 40

Time allowed : 2 hours

Maximum Marks : 40

440/B/6

Page 1

P.T.O.



ਵਿਆਪਕ ਨਿਰਦੇਸ਼ :

ਹੇਠ ਲਿੱਖੇ ਨਿਰਦੇਸ਼ਾਂ ਨੂੰ ਬਹੁਤ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੀ ਸਥਤੀ ਨਾਲ ਪਾਲਨ ਕਰੋ :

- (i) ਇਸ ਪ੍ਰਸ਼ਨ ਪੱਤਰ ਵਿਚ ਕੁੱਲ 14 ਪ੍ਰਸ਼ਨ ਹਨ । ਸਾਰੇ ਪ੍ਰਸ਼ਨ ਜ਼ਰੂਰੀ ਹਨ ।
- (ii) ਇਹ ਪ੍ਰਸ਼ਨ ਪੱਤਰ ਤਿੰਨ ਖੰਡਾਂ ਵਿਚ ਵੰਡਿਆ ਗਿਆ ਹੈ - ਖੰਡ ਕ, ਖ ਅਤੇ ਗ ।
- (iii) ਖੰਡ ਕ ਵਿਚ 6 ਪ੍ਰਸ਼ਨ (ਪ੍ਰ.ਸੰ. 1 ਤੋਂ 6) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 2 ਅੰਕ ਦਾ ਹੈ । ਦੋ ਪ੍ਰਸ਼ਨਾਂ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ ।
- (iv) ਖੰਡ ਖ ਵਿਚ 4 ਪ੍ਰਸ਼ਨ (ਪ੍ਰ.ਸੰ. 7 ਤੋਂ 10) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 3 ਅੰਕ ਦਾ ਹੈ । ਇਕ ਪ੍ਰਸ਼ਨ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ ।
- (v) ਖੰਡ ਗ ਵਿਚ 4 ਪ੍ਰਸ਼ਨ (ਪ੍ਰ.ਸੰ. 11 ਤੋਂ 14) ਹਨ, ਜਿਨ੍ਹਾਂ ਵਿਚ ਹਰ ਇਕ ਪ੍ਰਸ਼ਨ 4 ਅੰਕ ਦਾ ਹੈ । ਇਕ ਪ੍ਰਸ਼ਨ ਵਿਚ ਅੰਦਰੂਨੀ ਵਿਕਲਪ ਦਿਤਾ ਗਿਆ ਹੈ । ਇਸ ਖੰਡ ਵਿਚ ਦੋ ਪ੍ਰਕਰਣ ਅਧਿਐਨ ਅਧਾਰਿਤ ਪ੍ਰਸ਼ਨ ਵੀ ਸ਼ਾਮਿਲ ਹਨ ।
- (vi) ਕੈਲਕ੍ਯਲੇਟਰ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ ।

ਖੰਡ ਕ

ਪ੍ਰਸ਼ਨ ਸੰਖਿਆ 1 ਤੋਂ 6 ਤਕ ਹਰ ਇਕ ਪ੍ਰਸ਼ਨ ਦੇ 2 ਅੰਕ ਹਨ ।

1. ਇਕ ਠੋਸ ਅਰਧ ਗੋਲੇ ਦਾ ਕੁਲ ਮਤਹੀ ਖੇਤਰਫਲ 462 ਵਰਗ ਸੈ.ਮੀ. ਹੈ । ਇਸ ਦਾ ਘਣਫਲ (ਆਇਤਨ) ਪਤਾ ਕਰੋ । [$\pi = \frac{22}{7}$ ਲਵੇ] 2



2. (a) O ਕੇਂਦਰ ਵਾਲੇ ਇਕ ਚੱਕਰ ਉਪਰ, ਇਕ ਬਾਹਰੀ ਬਿੰਦੂ P ਤੋਂ ਦੋ ਸਪਰਸ਼ ਰੇਖਾਵਾਂ PQ ਅਤੇ PR ਖਿੱਚੀਆਂ ਗਈਆਂ ਹਨ ਅਤੇ ਚੱਕਰ ਦਾ ਅਰਧ ਵਿਆਸ 8 ਮੈਂ.ਮੀ. ਹੈ। ਜੇਕਰ $OP = 17$ ਮੈਂ.ਮੀ. ਹੈ, ਤਾਂ ਹਰ ਇਕ ਸਪਰਸ਼ ਰੇਖਾ ਦੀ ਲੰਬਾਈ ਪਤਾ ਕਰੋ। 2

ਜਾਂ

- (b) ਸਿੱਧ ਕਰੋ ਕਿ ਦੋ ਸੰਕੇਂਦਰੀ ਚੱਕਰਾਂ ਵਿਚ, ਵੱਡੇ ਚੱਕਰ ਦੀ ਇਕ ਜੀਵਾ (ਵਤਰ), ਜੋ ਕਿ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੈ, ਸਪਰਸ਼ ਬਿੰਦੂ ਤੇ ਸਮਦੋਭਾਜਨ ਹੁੰਦੀ ਹੈ। 2
3. ਹੇਠ ਲਿਖੀ ਬਾਰੰਬਾਰਤਾ ਵੰਡ ਦਾ ਬਹੁਲਕ (mode) ਪਤਾ ਕਰੋ : 2

| ਵਰਗ | ਬਾਰੰਬਾਰਤਾ |
|----------|-----------|
| 0 – 20 | 20 |
| 20 – 40 | 29 |
| 40 – 60 | 53 |
| 60 – 80 | 61 |
| 80 – 100 | 37 |



4. ਹੇਠ ਲਿਖੀ ਸਾਰਨੀ ਵਿਚ ਇਕ ਮੁਹੱਲੇ ਦੇ 25 ਘਰਾਂ ਦੇ ਆਹਾਰ ਤੇ ਹੋਏ ਰੋਜ਼ਾਨਾਂ ਖਰਚ ਨੂੰ ਦਰਸਾਇਆ ਗਿਆ ਹੈ :

| ਰੋਜ਼ਾਨਾਂ ਖਰਚ (₹ ਵਿਚ) | ਘਰਾਂ ਦੀ ਗਿਣਤੀ |
|-------------------------|---------------|
| 150 – 200 | 5 |
| 200 – 250 | 6 |
| 250 – 300 | 10 |
| 300 – 350 | 2 |
| 350 – 400 | 2 |

ਮੱਧਮਾਨ (mean) ਰੋਜ਼ਾਨਾਂ ਖਰਚ ਪਤਾ ਕਰੋ ।

2

5. k ਦਾ ਉਹ ਮਾਨ ਪਤਾ ਕਰੋ ਜਿਸਦੇ ਲਈ ਦੋਘਾਤੀ ਸਮੀਕਰਣ

$$kx^2 - 4kx + 12 = 0 \text{ ਕੇ } \text{ਦੋ } \text{ਮੂਲ } \text{ਵਾਸਤਵਿਕ } \text{ ਅਤੇ } \text{ਬਰਾਬਰ } \text{ ਹਨ ।}$$

2

6. (a) ਹੇਠ ਲਿਖੀ ਅੰਕਗਣਿਤਿਕ ਲੜੀ ਦੇ ਪਦਾਂ ਦੀ ਗਿਣਤੀ ਪਤਾ ਕਰੋ :

2

4, 10, 16, ..., 208

ਜਾਂ

- (b) 7 ਦੇ ਪਹਿਲੇ 15 ਗੁਣਜਾਂ ਦਾ ਜੋੜ ਪਤਾ ਕਰੋ ।

2

ਖੰਡ ਖ

ਪ੍ਰਸ਼ਨ ਸੰਖਿਆ 7 ਤੋਂ 10 ਤਕ ਹਰ ਇਕ ਪ੍ਰਸ਼ਨ ਦੇ 3 ਅੰਕ ਹਨ ।

7. ਸਿੱਧ ਕਰੋ ਕਿ ਕਿਸੇ ਚੱਕਰ ਦੇ ਪਰਿਗਤ (ਬਾਹਰ ਛੂੰਹਦੀ) ਸਮਾਂਤਰ ਚਤੁਰਭੁਜ ਇਕ ਸਮਚਤੁਰਭੁਜ ਹੁੰਦਾ ਹੈ ।

3



8. ਹਨੇਰੀ ਆਣ ਕਰਕੇ ਇਕ ਦਰਖਤ ਟੁੱਟ ਜਾਂਦਾ ਹੈ ਅਤੇ ਟੁਟਿਆ ਹੋਇਆ ਭਾਗ ਇਸ ਤਰ੍ਹਾਂ ਮੁੜ ਜਾਂਦਾ ਹੈ ਕਿ ਦਰਖਤ ਦਾ ਸਿਖਰ ਜ਼ਮੀਨ ਨੂੰ ਛੂੰਹਦਾ ਹੈ ਅਤੇ ਇਸ ਦੇ ਨਾਲ 30° ਦਾ ਕੋਣ ਬਣਾਂਦਾ ਹੈ । ਦਰਖਤ ਦੇ ਪੈਰ ਬਿੰਦੂ ਦੀ ਦੂਰੀ, ਜਿਥੇ ਦਰਖਤ ਦਾ ਸਿਖਰ ਧਰਤੀ ਨੂੰ ਛੂੰਹਦਾ ਹੈ, 6 ਮੀ. ਹੈ । ਦਰਖਤ ਦੀ ਉਚਾਈ ਪਤਾ ਕਰੋ । 3
9. (a) ਦੋ ਸੰਖਿਆਵਾਂ ਦੇ ਵਰਗਾਂ ਦਾ ਅੰਤਰ 192 ਹੈ । ਛੋਟੀ ਸੰਖਿਆ ਦਾ ਵਰਗ ਵੱਡੀ ਸੰਖਿਆ ਦਾ 4 ਗੁਣਾ ਹੈ । ਦੋਨੋਂ ਸੰਖਿਆਵਾਂ ਪਤਾ ਕਰੋ । 3
- ਜਾਂ
- (b) ਦੋਘਾਤੀ ਸਮੀਕਰਣ ਦੇ ਸੁਤਰ ਦੀ ਵਰਤੋਂ ਕਰਕੇ, ਅਜੇਹੀਆਂ ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ 20 ਅਤੇ ਗੁਣਨਫਲ 96 ਹੈ । 3
10. ਅੰਕਗਣਿਤਿਕ ਲੜੀ 15, 12, 9, ..., - 57 ਦੇ ਅਖੀਰਲੇ ਪਦ ਤੋਂ (ਪਹਿਲੇ ਪਦ ਦੇ ਵਲ ਦਾ) 12ਵਾਂ ਪਦ ਪਤਾ ਕਰੋ । 3

ਖੰਡ ਗ

ਪ੍ਰਸ਼ਨ ਸੰਖਿਆ 11 ਤੋਂ 14 ਤਕ ਹਰ ਇਕ ਪ੍ਰਸ਼ਨ ਦੇ 4 ਅੰਕ ਹਨ ।

11. (a) ਸਿੱਧ ਕਰੋ ਕਿ ਚੱਕਰ ਦੇ ਕਿਸੇ ਬਿੰਦੂ ਉਪਰ ਸਪਰਸ਼ ਰੇਖਾ, ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਉਪਰ ਲੰਬ ਹੁੰਦੀ ਹੈ । 4
- ਜਾਂ
- (b) 6.8 ਮੈ.ਮੀ. ਲੰਬਾਈ ਦੇ ਇਕ ਰੇਖਾਖੰਡ ਨੂੰ $3 : 5$ ਦੇ ਅਨੁਪਾਤ ਵਿਚ ਵੰਡਣ ਦੇ ਲਈ ਕੀਤੀ ਜਾਣ ਵਾਲੀ ਰਚਨਾ ਦੇ ਪਦ ਲਿਖੋ । 4



- 12.** ਕੋਈ ਭਾਂਡਾ ਇਕ ਖੋਖਲੇ ਅਰਧ ਗੋਲੇ ਦੇ ਆਕਾਰ ਦਾ ਹੈ ਜਿਸਦੇ ਉਪਰ ਉਸ ਹੀ ਅਰਧ ਵਿਆਸ ਦਾ ਇਕ ਖੋਖਲਾ ਮਿਲੰਡਰ (ਵੇਲਣ) ਲਗਾਇਆ ਗਿਆ ਹੈ। ਅਰਧ ਗੋਲੇ ਦਾ ਵਿਆਸ 14 ਸੈ.ਮੀ. ਹੈ ਅਤੇ ਇਸ ਭਾਂਡੇ ਦੀ ਕੁਲ ਉਚਾਈ 15 ਸੈ.ਮੀ. ਹੈ। ਇਸ ਭਾਂਡੇ ਦੀ ਅੰਦਰੂਨੀ ਸਤਹ ਦਾ ਖੇਤਰਫਲ ਪਤਾ ਕਰੋ।

4

ਪ੍ਰਕਰਣ ਅਧਿਐਨ – 1

- 13.** ਤਿਕੋਣਮਿਤੀ (trigonometry) ਦੀ ਸੰਕਲਪਨਾ ਦੀ ਵਰਤੋਂ ਵਸਤੂਆਂ ਦੀਆਂ ਉਚਾਈਆਂ ਜਾਂ ਬਿੰਦੂਆਂ ਦੇ ਵਿਚਲੀਆਂ ਦੂਰੀਆਂ ਪਤਾ ਕਰਨ ਦੇ ਲਈ ਕੀਤੀ ਜਾਂਦੀ ਹੈ। ਨਹੀਂ ਤਾਂ, ਜੇਕਰ ਉਚਾਈਆਂ ਅਤੇ ਦੂਰੀਆਂ ਪਤਾ ਹੋਣ, ਤਾਂ ਕੌਣ ਪਤਾ ਕਰਨ ਦੇ ਲਈ ਵਰਤੋਂ ਕੀਤੀ ਜਾ ਸਕਦੀ ਹੈ।

ਸਮੁੰਦਰ ਦੀ ਸਤਹ ਤੋਂ 75 ਮੀ. ਉੱਚੇ ਚਾਨਣ ਮੁਨਾਰੇ (ਲਾਇਟ ਹਾਊਸ) ਦੇ ਸਿਖਰ ਤੋਂ ਦੇਖਣ ਤੇ ਦੋ ਸਮੁੰਦਰੀ ਜਹਾਜ਼ਾਂ ਦੇ ਨੀਵਾਣ ਕੋਣ 30° ਅਤੇ 45° ਹਨ। ਚਾਨਣ ਮੁਨਾਰੇ ਦੇ ਇਕ ਹੀ ਪਾਸੇ ਇਕ ਜਹਾਜ਼ ਦੂਸਰੇ ਜਹਾਜ਼ ਦੇ ਬਿਲਕੁਲ ਪਿੱਛੇ ਹੋ।

ਉਪਰ ਦਿਤੇ ਤੱਥਾ ਦੇ ਅਧਾਰ ਤੇ, ਪਤਾ ਕਰੋ :

- (a) ਚਾਨਣ ਮੁਨਾਰੇ ਦੇ ਅਧਾਰ ਤੋਂ ਹਰ ਇਕ ਜਹਾਜ਼ ਦੀ ਦੂਰੀ । 2
- (b) ਦੋਹਾ ਜਹਾਜ਼ਾਂ ਦੇ ਵਿਚਲੀ ਦੂਰੀ । [$\sqrt{3} = 1.73$ ਦੀ ਵਰਤੋਂ ਕਰੋ] 2



ਪ੍ਰਕਰण ਅਧਿਐਨ - 2

- 14.** ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਸਿਖਿਆ ਦੇਣ ਅਤੇ ਕਮਰਤ ਦੀ ਮਹਤਤਾ ਦੱਸਣ ਦੇ ਲਈ ਇਕ ਸਕੂਲ ਵਿਚ ਇਕ ਮੇਡਿਕਲ ਕੈਂਪ ਦਾ ਇੰਤਜ਼ਾਮ ਕੀਤਾ ਗਿਆ। ਇਸ ਕੈਂਪ ਵਿਚ 35 ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਭਾਰ ਦਾ ਰਿਕਾਰਡ ਲਿਖਿਆ ਗਿਆ, ਜੋ ਕਿ ਹੇਠ ਦਿਤਾ ਹੈ :

| ਭਾਰ (ਕਿਲੋਗ੍ਰਾਮ ਵਿਚ) | ਵਿਦਿਆਰਥੀਆਂ ਦੀ ਗਿਣਤੀ |
|---------------------|---------------------|
| 38 – 40 | 3 |
| 40 – 42 | 2 |
| 42 – 44 | 4 |
| 44 – 46 | 5 |
| 46 – 48 | 14 |
| 48 – 50 | 3 |
| 50 – 52 | 4 |

ਉਪਰ ਦਿਤੀ ਸਾਰਨੀ ਦੇ ਆਧਾਰ ਤੇ, ਪਤਾ ਕਰੋ :

- (a) ਮਾਧਿਅਕ (median) ਵਰਗ ਅਤੇ ਅੰਕੜਿਆਂ ਦਾ ਮਾਧਿਅਕ | 2
- (b) ਬਹੁਲਕ ਵਰਗ ਅਤੇ ਅੰਕੜਿਆ ਦਾ ਬਹੁਲਕ | 2



Series SRQPE/C

SET ~ 1

کوڈ
Q.P.
Q.P. Code

446/6/1

رول نمبر

| | | | | | | |
|--|--|--|--|--|--|--|
| | | | | | | |
|--|--|--|--|--|--|--|

Roll No.

لہمید وار سوال نامہ کوڈ کو جواب کا پی کے سروچ پر لازمی طور پر
لکھیں۔

Candidates must write the Q.P. Code
on the title page of the answer-book.

آپ جانچ لیجیے کہ اس سوال نامہ میں چھپے صفحات کی تعداد 7 ہے۔

سوال نامہ کے دوسری طرف چھپا۔ Q.P. کوڈ نمبر طالب علم کو اپنی جواب کا پی کے تین صفحے پر لکھنا ہو گا۔

آپ دیکھ لیجیے کہ سوال نامہ میں چھپے سوالات کی تعداد 14 ہے۔

کسی بھی سوال کا جواب لکھنے سے پہلے سوال کا سیریل نمبر ضرور جواب کا پی میں لکھیں۔

سوال نامہ پڑھنے کے لیے 15. منٹ کا وقت دیا گیا ہے۔ سوال نامہ کو صبح 10.15 سے 10.30 بجے تقسیم کیا جائے گا۔

منٹ تک طلباء صرف سوال نامہ پڑھیں۔

گے اور اس وقت کے دوران وہ جواب کا پی پر کچھ نہیں لکھیں گے۔

- Please check that this question paper contains 7 printed pages.
- Q.P. Code given on the right hand side of the question paper should be written on the title page of the answer-book by the candidate.
- Please check that this question paper contains 14 questions.
- Please write down the serial number of the question in the answer-book before attempting it.**
- 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



ریاضی (بنیادی)



MATHEMATICS (BASIC)

(Urdu Version)

وقت: 2 گھنٹے

کل نمبر: 40

Time allowed : 2 hours

Maximum Marks : 40



عامہدایات :

درج ذیل ہدایات کو بغور پڑھیے اور ان پر سختی سے عمل کچھے :

- (i) یہ پرچ سوالات 14 سوالوں پر مشتمل ہے۔ سبھی سوال لازمی ہیں۔
- (ii) یہ پرچ سوالات تین حصوں : حصہ A, B اور C، میں تقسیم کیا گیا ہے۔
- (iii) حصہ A میں 6 سوالات (سوال نمبر 1 سے 6) پر مشتمل ہے، ان میں سے ہر سوال کے 2 نمبر ہیں۔ دو سوالوں میں اندر ونی اختیار مہیا کیا گیا ہے۔
- (iv) حصہ B میں 4 سوالات (سوال نمبر 7 سے 10) پر مشتمل ہے، ان میں سے ہر سوال کے 3 نمبر ہیں۔ ایک سوالوں میں اندر ونی اختیار ایک سوال میں کیا گیا ہے۔
- (v) حصہ C میں 4 سوالات (سوال نمبر 11 سے 14) پر مشتمل ہے، ان میں سے ہر سوال کے 4 نمبر ہیں۔ اندر ونی اختیار ایک سوال میں مہیا کیا گیا ہے۔ اس حصے میں دو کیس مطالعہ مبنی سوالات بھی شامل ہیں۔
- (vi) کلیکولیٹر کے استعمال کی اجازت نہیں ہے۔

A- حصہ

سوال نمبر 1 تا سوال 6، ہر سوال کے 2 نمبر ہیں۔

2

x کے لیے حل کچھے : (a) .1

$$6x^2 - 2x + \frac{1}{6} = 0$$


یا

(b) k کی وہ قدر معلوم کچھے، جس کے لیے دو درجی مساوات : $9x^2 + 8kx + 16 = 0$ کے جذر حقیقی اور مساوی ہوں۔

2



2 شکل نمبر 1 میں، $\angle QPR = 70^\circ$ اور $\angle QOP = 70^\circ$ کا ناپ معلوم کیجیے۔ .2



شکل نمبر 1

3 (a) اگر کسی A.P. کا پہلا رکن 5 ہے اور n^{th} رکن 40 ہے اور پہلے n ارکان کا حاصل جمع 180 ہے، تو n کی قدر معلوم کیجیے۔

2

یا

2 (b) اس A.P. کا 20^{th} رکن معلوم کیجیے، جس کا 7^{th} رکن اس کے 11^{th} رکن سے 24 کم ہے اور پہلا رکن 12 ہے۔

4 کسی تسلسل کا n^{th} رکن دیا جاتا ہے : $a_n = \frac{n(n+1)(2n+1)}{6}$ اس تسلسل کے پہلے 3 ارکان کھیلے۔ کیا یہ تسلسل تشكیل کرتا ہے۔ اپنے جواب کی توجیہ کیجیے۔

2 A.P.

5 مندرجہ ذیل جدول میں کسی اسٹوڈر میں ایک مہینے کے دوران ہوئی جو تول کی فروخت دکھائی گئی ہے :

| جو تے کا ناپ | 1 - 3 | 3 - 5 | 5 - 7 | 7 - 9 | 9 - 11 |
|-----------------------|-------|-------|-------|-------|--------|
| فروخت جوڑیوں کی تعداد | 5 | 4 | 18 | 16 | 17 |

مندرجہ بالا تقسیم کی اکثریت کلاس کی چلی حد اور وسطانیہ کلاس کی بالائی حد کا حاصل جمع معلوم کیجیے۔



2

.6 اگر مندرجہ ذیل تو اتر تقسیم کا درمیانہ 24 ہے، تو غائب تو اتر 'k' معلوم کیجیے :

| نمبر | 0 – 10 | 10 – 20 | 20 – 30 | 30 – 40 | 40 – 50 |
|---------------------|--------|---------|---------|---------|---------|
| طالب علموں کی تعداد | 15 | 20 | 35 | k | 10 |

B- حصہ

سوال نمبر 7 تا سوال 10، ہر سوال کے 3 نمبر ہیں۔

.7 کوئی پتنگ زمین سے 66 m اوپر اڑ رہی ہے۔ پتنگ سے منسلک ڈور کو وقتی طور پر زمین کے ایک نقطے پر باندھ دیا جاتا ہے۔ زمین کے ساتھ ڈور کا جھکا 60° ہے۔ ڈور کی لمبائی، یہ فرض کرتے ہوئے معلوم کیجیے کہ ڈور میں کوئی جھول نہیں ہے۔

3 .8 4 cm نصف قطر کے دائرے پر، دائرے کے مرکز سے 6 cm فاصلے کے ایک نقطے سے، مماسوں کا جوڑا تشکیل کیجیے۔

3 .9 (a) تانبہ کی ایک ٹھوس چھڑ کو، جس کا قطر 1 cm اور لمبائی 8 cm ہے، ہموار موٹائی کے تار میں ڈھالا گیا۔ تار کی موٹائی معلوم کیجیے۔

یا

(b) 10 cm، 8 cm، 6 cm، 8 cm، 10 cm، بالترتیب، نصف قطر کے 3 دھاتی کروں کو پچھلا کر ایک بڑا ٹھوس کرہ تشکیل

3 دیا گیا۔ اس طرح تشکیل پائے کرہ کا نصف قطر معلوم کیجیے۔

.10 ایک ٹھوس کھلونا، نصف کرہ کی شکل کا ہے، جس کے اوپر مساوی نصف قطر کا قائم دائیری مخروط لگا ہوا ہے۔ مخروط کی اونچائی 2 cm اور قاعدہ کا قطر 4 cm ہے۔ کھلونے کا حجم معلوم کیجیے۔



C- حصہ

سوال نمبر 11 تا سوال 14، ہر سوال کے 4 نمبر ہیں۔


11. زمین کے کسی نقطے سے ایک موصالتی مینار کے پیندے اور اس کی چوٹی کے زاویہ ارتفاع بالترتیب 45° اور 60° ہیں، جبکہ مینار 20 m اونچی عمارت پر بنائے ہے۔ مینار کی اونچائی معلوم کیجیے۔
4

12. (a) ثابت کیجیے کہ ایک دائرے کو حاٹ کرنے والا (باہری طور پر گھیرنے والا) متوازی الاضلاع ایک معین (rhombus) ہے۔
4

یا

(b) شکل نمبر 2 میں چار ضلعی ABCD ایک دائرہ کو حاٹ کرتا ہے۔ ثابت کیجیے:

$$AB + CD = AD + BC$$



شکل نمبر 2



مطالعہ احوال-1

13. عجائب گھر وہ جگہ ہے جہاں باقیات عوام کے مشاہدے کے لیے رکھی جاتی ہیں۔ کسی عجائب گھر کی سیر کرنے سے ہمیں ملک کی تاریخ، تہذیب، ثقافت، زندگی گزارنے کے طریقے، فن تعمیر اور فنون کی معلومات حاصل ہوتی ہے۔



71 افراد کا ایک گروپ کسی دن دہلی میں واقع نیشنل میوزیم دیکھنے گیا۔

مندرجہ ذیل جدول میں ان افراد کی عمر دی گئی ہے :

| عمر (برسون میں) | افراد کی تعداد |
|--------------------|----------------|
| 10 سے کم | 3 |
| 20 سے کم | 10 |
| 30 سے کم | 22 |
| 40 سے کم | 40 |
| 50 سے کم | 54 |
| 60 سے کم | 71 |


2 میوزیم دیکھنے جانے والوں کی وسطانیہ عمر معلوم کیجیے۔ (a)

2 ان افراد کی اوسط عمر معلوم کیجیے۔ (b)



مطالعہ احوال-2

14. ریمش، جو ایک کسان ہیں، اپنے مستطیل نما کھیت کے چاروں طرف باڑگا ناچاہتے ہیں۔ کھیت کا رقبہ 1500 m^2 ہے۔ اس کھیت کی لمبائی ایک سیدھی بہہ رہی ندی کے کنارے واقع ہے۔ باڑگانے کے لیے 110 m لمبے تار کی ضرورت پڑتی ہے۔ یہ مانتے ہوئے کہ ندی کے کنارے کھیت کے لیے باڑگانے کی ضرورت نہیں ہے۔



2

'x' اور 'y' کی شکل میں مستطیل نما کھیت کا احاطہ اور رقبہ کھیتے۔ (a)

2

مستطیل نما کھیت کے ابعاد کیا ہیں؟ (b)



Series SRQPE/C

SET~2

کوڈ
Q.P.
Q.P. Code

446/6/2

رول نمبر
Roll No.

| | | | | | | | |
|--|--|--|--|--|--|--|--|
| | | | | | | | |
|--|--|--|--|--|--|--|--|

امیدوار سوال نامہ کوڈ کو جواب کا پی کے سروچ پر لازمی طور پر
لکھیں۔

Candidates must write the Q.P. Code
on the title page of the answer-book.

آپ جانچ لیجئے کہ اس سوال نامہ میں چھپے صفحات کی تعداد 7 ہے۔

سوال نامہ کے دوسری طرف چھپا۔ Q.P. کوڈ نمبر طالب علم کو اپنی جواب کا پی کے تین صفحے پر لکھنا ہو گا۔

آپ دیکھ لیجئے کہ سوال نامہ میں چھپے سوالات کی تعداد 14 ہے۔

کسی بھی سوال کا جواب لکھنے سے پہلے سوال کا سیریل نمبر ضرور جواب کا پی میں لکھیں۔

سوال نامہ پڑھنے کے لیے 15 منٹ کا وقت دیا گیا ہے۔ سوال نامہ کو صبح 10.15 سے 10.30 بجے تقسیم کیا جائے گا۔ 10.15 a.m. سے 10.30 a.m. تک طلباء صرف سوال نامہ پڑھیں گے اور اس وقفے کے دوران وہ جواب کا پی پر کچھ نہیں لکھیں گے۔

- Please check that this question paper contains 7 printed pages.
- Q.P. Code given on the right hand side of the question paper should be written on the title page of the answer-book by the candidate.
- Please check that this question paper contains 14 questions.
- Please write down the serial number of the question in the answer-book before attempting it.**
- 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



ریاضی (بنیادی)



MATHEMATICS (BASIC)

(Urdu Version)

وقت: 2 گھنٹے

کل نمبر: 40

Time allowed : 2 hours

Maximum Marks : 40



درج ذیل ہدایات کو بغور پڑھیے اور ان پر سختی سے عمل کیجیے :

(i) یہ پرچہ سوالات 14 سوالوں پر مشتمل ہے۔ سبھی سوال لازمی ہیں۔

(ii) یہ پرچہ سوالات تین حصوں : حصہ A، B اور C، میں تقسیم کیا گیا ہے۔

(iii) حصہ A میں 6 سوالات (سوال نمبر 1 سے 6) پر مشتمل ہے، ان میں سے ہر سوال کے 2 نمبر ہیں۔ دو سوالوں میں اندر ونی اختیار میں کیا گیا ہے۔

(iv) حصہ B میں 4 سوالات (سوال نمبر 7 سے 10) پر مشتمل ہے، ان میں سے ہر سوال کے 3 نمبر ہیں۔ ایک سوالوں میں اندر ونی اختیار میں کیا گیا ہے۔

(v) حصہ C میں 4 سوالات (سوال نمبر 11 سے 14) پر مشتمل ہے، ان میں سے ہر سوال کے 4 نمبر ہیں۔ اندر ونی اختیار ایک سوال میں کیا گیا ہے۔ اس حصے میں دو کیس مطالعہ مبنی سوالات بھی شامل ہیں۔

(vi) کیلکولیٹر کے استعمال کی اجازت نہیں ہے۔

A- حصہ

سوال نمبر 1 تا سوال 6، ہر سوال کے 2 نمبر ہیں۔

1. کسی .A.P. کا n^{th} term کون دیا جاتا ہے اس کا $a_n = 2n + 3$ اور 20^{th} term کون معلوم کیجیے۔



.2

2

یونچ دی ہوئی تقسیم میں بلے بازوں کے ذریعے ایک روزہ کرکٹ میچوں میں، بنائے گئے رن دیے گئے ہیں۔ بنائے گئے رنوں کی درمیانہ تعداد معلوم کیجیے۔


| بنائے گئے رن | بلے بازوں کی تعداد |
|--------------|--------------------|
| 0 – 40 | 12 |
| 40 – 80 | 20 |
| 80 – 120 | 35 |
| 120 – 160 | 30 |
| 160 – 200 | 23 |

2

.3 مندرجہ ذیل ڈاتا کا اکثریہ معلوم کیجیے :

| کلاس وقفہ | 25 – 35 | 35 – 45 | 45 – 55 | 55 – 65 | 65 – 75 |
|-----------|---------|---------|---------|---------|---------|
| تعداد | 6 | 10 | 8 | 12 | 4 |

2

.4 شکل نمبر 1 میں، $\angle QPR = 70^\circ$ اور $\angle QOP = 70^\circ$ کا ان پر معلوم کیجیے۔

شکل نمبر 1



2

x کے لیے حل کیجیے : (a) .5

$$6x^2 - 2x + \frac{1}{6} = 0$$

یا

'k' کی وہ قدر معلوم کیجیے، جس کے لیے دو درجی مساوات : (b)

2

مساوی ہوں۔

(a) اگر کسی A.P کا پہلارکن 5 ہے اور n^{th} رکن 40 ہے اور پہلے n ارکان کا حاصل جمع 180 ہے، تو n کی قدر معلوم کیجیے۔ (b) اس کا پہلارکن 2 ہے اور n^{th} رکن 12 ہے اور پہلارکن 24 ہے اس کے 11th رکن سے 7th رکن کا حاصل جمع 20th رکن کے معلوم کیجیے۔

یا

2

(b) اس کا پہلارکن 12 ہے اور پہلے 7th رکن اس کے 24 کم ہے اس کے 11th رکن سے 20th رکن کے معلوم کیجیے۔

B- حصہ

سوال نمبر 7 تا سوال 10، ہر سوال کے 3 نمبر ہیں۔

3

نصف قطر کے دائرے پر اس دائرے سے cm 5 کے فاصلے پر واقع کسی نقطے سے دائرے پر مماسوں کا جوڑا تشکیل کیجیے۔ .7

3

کوئی برتن ایک کھوکھے نصف کردہ کی شکل کا ہے جس کے اوپر کھوکھلا استوانہ رکھا ہوا ہے۔ نصف کردہ کا قطر cm 14 ہے اور اس برتن کی کل اونچائی cm 13 ہے۔ برتن کا اندر ورنی سطحی رقبہ معلوم کیجیے۔ .8

3

ایک پینگ زمین سے 66 m اوپر اڑ رہی ہے۔ پینگ سے منسلک ڈور کو وقت طور پر زمین کے ایک نقطے پر باندھ دیا جاتا ہے۔ زمین کے ساتھ ڈور کا جھکاؤ 60° ہے۔ ڈور کی لمبائی، یہ فرض کرتے ہوئے معلوم کیجیے کہ ڈور میں کوئی جھول نہیں ہے۔ .9



.10. (a) یہ (بدلا جاتا ہے)۔ تار کی موٹائی معلوم کیجیے۔

3 cm اور 8 cm لمبی کوپر کی چھڑ کو ہموار موٹائی کے 18 cm لمبے تار کے روپ میں ڈھالا جاتا ہے۔

یا

(b) 10 cm، 8 cm، 6 cm، 3 cm، نصف قطر کے دھاتی کروں کو پگھلا کر ایک بڑا ٹھوس کرہ تشکیل دیا گیا۔ اس طرح تشکیل پائے کرہ کا نصف قطر معلوم کیجیے۔

3

C- حصہ


سوال نمبر 11 تا سوال 14، ہر سوال کے 4 نمبر ہیں۔

.11. (a) ثابت کیجیے کہ ایک دائرے کو حائط کرنے والا (باہری طور پر گھیرنے والا) متوازی الاضلاع ایک معین (rhombus) ہے۔

4

یا

(b) شکل نمبر 2 میں چار ضلعی ABCD ایک دائرہ کو حائط کرتا ہے۔ ثابت کیجیے:

$$AB + CD = AD + BC$$


شکل نمبر 2

.12. زمین کے کسی نقطے سے ایک مواصلاتی بینار کے پنیدے اور اس کی چوٹی کے زاویہ ارتفاع بالترتیب 45° اور 60° ہیں، جبکہ بینار 20 m اونچی عمارت پر بنائے۔ بینار کی اونچائی معلوم کیجیے۔

4



مطالعہ احوال-1

13. عجائب گھر وہ جگہ ہے جہاں باقیات عوام کے مشاہدے کے لیے رکھی جاتی ہیں۔ کسی عجائب گھر کی سیر کرنے سے ہمیں ملک کی تاریخ، تہذیب، ثقافت، زندگی گزارنے کے طریقے، فن تعمیر اور فنون کی معلومات حاصل ہوتی ہے۔



71 افراد کا ایک گروپ کسی دن دہلی میں واقع نیشنل میوزیم دیکھنے گیا۔

مندرجہ ذیل جدول میں ان افراد کی عمر دی گئی ہے :

| عمر (برسون میں) | افراد کی تعداد |
|--------------------|----------------|
| 10 سے کم | 3 |
| 20 سے کم | 10 |
| 30 سے کم | 22 |
| 40 سے کم | 40 |
| 50 سے کم | 54 |
| 60 سے کم | 71 |


2 میوزیم دیکھنے جانے والوں کی وسطانیہ عمر معلوم کیجیے۔ (a)

2 ان افراد کی اوسط عمر معلوم کیجیے۔ (b)



مطالعہ احوال-2

14. ریمش، جو ایک کسان ہیں، اپنے مستطیل نما کھیت کے چاروں طرف باڑگا ناچاہتے ہیں۔ کھیت کا رقبہ 1500 m^2 ہے۔ اس کھیت کی لمبائی ایک سیدھی بہہ رہی ندی کے کنارے واقع ہے۔ باڑگانے کے لیے 110 m لمبے تار کی ضرورت پڑتی ہے۔ یہ مانتے ہوئے کہ ندی کے کنارے کھیت کے لیے باڑگانے کی ضرورت نہیں ہے۔



2

'x' اور 'y' کی شکل میں مستطیل نما کھیت کا احاطہ اور رقبہ کھیتے۔ (a)

2

مستطیل نما کھیت کے ابعاد کیا ہیں؟ (b)



Series SRQPE/C

SET~3

کوڈ
Q.P.
Q.P. Code

446/6/3

رول نمبر

| | | | | | | |
|--|--|--|--|--|--|--|
| | | | | | | |
|--|--|--|--|--|--|--|

Roll No.

لہمید وار سوال نامہ کوڈ کو جواب کا پی کے سروچ پر لازمی طور پر
لکھیں۔

Candidates must write the Q.P. Code
on the title page of the answer-book.

آپ جانچ لیجیے کہ اس سوال نامہ میں چھپے صفحات کی تعداد 7 ہے۔

سوال نامہ کے دوسری طرف چھپا۔ Q.P. کوڈ نمبر طالب علم کو اپنی جواب کا پی کے تین صفحے پر لکھنا ہو گا۔

آپ دیکھ لیجیے کہ سوال نامہ میں چھپے سوالات کی تعداد 14 ہے۔

کسی بھی سوال کا جواب لکھنے سے پہلے سوال کا سیریل نمبر ضرور جواب کا پی میں لکھیں۔

سوال نامہ پڑھنے کے لیے 15 منٹ کا وقت دیا گیا ہے۔ سوال نامہ کو صبح 10.15 سے 10.30 بجے تقسیم کیا جائے گا۔ 10.15 a.m. سے 10.30 a.m. تک طلباء صرف سوال نامہ پڑھیں گے اور اس وقت کے دوران وہ جواب کا پی پر کچھ نہیں لکھیں گے۔

- Please check that this question paper contains 7 printed pages.
- Q.P. Code given on the right hand side of the question paper should be written on the title page of the answer-book by the candidate.
- Please check that this question paper contains 14 questions.
- Please write down the serial number of the question in the answer-book before attempting it.**
- 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



ریاضی (بنیادی)



MATHEMATICS (BASIC)

(Urdu Version)

وقت: 2 گھنٹے

کل نمبر: 40

Time allowed : 2 hours

Maximum Marks : 40



عامہدایات :

درج ذیل ہدایات کو بغور پڑھیے اور ان پر سختی سے عمل کچیے :

- (i) یہ پرچ سوالات 14 سوالوں پر مشتمل ہے۔ سبھی سوال لازمی ہیں۔
- (ii) یہ پرچ سوالات تین حصوں : حصہ A, B اور C، میں تقسیم کیا گیا ہے۔
- (iii) حصہ A میں 6 سوالات (سوال نمبر 1 سے 6) پر مشتمل ہے، ان میں سے ہر سوال کے 2 نمبر ہیں۔ دو سوالوں میں اندر ونی اختیار میا کیا گیا ہے۔
- (iv) حصہ B میں 4 سوالات (سوال نمبر 7 سے 10) پر مشتمل ہے، ان میں سے ہر سوال کے 3 نمبر ہیں۔ ایک سوالوں میں اندر ونی اختیار ایک سوال میں کیا گیا ہے۔
- (v) حصہ C میں 4 سوالات (سوال نمبر 11 سے 14) پر مشتمل ہے، ان میں سے ہر سوال کے 4 نمبر ہیں۔ اندر ونی اختیار ایک سوال میں مہیا کیا گیا ہے۔ اس حصے میں دو کیس مطالعہ مبنی سوالات بھی شامل ہیں۔
- (vi) کیلکولیٹر کے استعمال کی اجازت نہیں ہے۔

حصہ-A

سوال نمبر 1 تا سوال 6، ہر سوال کے 2 نمبر ہیں۔

- .1 (a) اگر کسی A.P کا پہلا رکن 5 ہے اور پہلے n^{th} رکن 40 ہے اور کان کا حاصل جمع 180 ہے، تو n کی قدر معلوم کیجیے۔

یا

- 2 (b) اس A.P کا 20th رکن معلوم کیجیے، جس کا 7th رکن اس کے 11th رکن سے 24 کم ہے اور پہلا رکن 12 ہے۔



2

(a) .2 کے لیے حل کیجیے :

$$9y^2 - 64 = 0$$

یا

2


(b) وہ دو درجی مساوات کھیلے، جس کے جذر 7 – اور 9 ہیں۔

.3

مندرجہ ذیل تقسیم میں بہترانیہ کلاس کی پنجمی حد اور وسطانیہ کلاس کی بالائی حد معلوم کیجیے :

| کلاس و فقة | 0 – 5 | 5 – 10 | 10 – 15 | 15 – 20 | 20 – 25 |
|------------|-------|--------|---------|---------|---------|
| تعداد | 2 | 9 | 6 | 7 | 1 |

2

شکل نمبر 1 میں، $\angle QPR = 70^\circ$ اور $\angle QOP = \angle QRP$ کا ناپ معلوم کیجیے۔ .4

شکل نمبر 1

2

اگر مندرجہ ذیل تو اتر تقسیم کا درمیانہ 24 ہے، تو غائب تو اتر 'k' معلوم کیجیے : .5

| نمبر | 0 – 10 | 10 – 20 | 20 – 30 | 30 – 40 | 40 – 50 |
|--------------------|--------|---------|---------|---------|---------|
| طالب علوم کی تعداد | 15 | 20 | 35 | k | 10 |



2

.6 اگر $\frac{4}{5}, k, 2$ تین کسی A.P. کے گھناتر کن ہیں تو k کی قدر معلوم کیجیے۔

B-حصہ

سوال نمبر 7 تا سوال 10، ہر سوال کے 3 نمبر ہیں۔

3

.7 4 cm نصف قطر کے دائرے پر، اس کے مرکز سے 6 cm کے فاصلے پر واقع کسی نقطہ سے دائرہ پر مماسوں کا جوڑ تشکیل پکھیے۔

3

.8 (a) نصف قطر 1 cm اور لمبائی 8 cm کی جانب کی چھڑ کو 18 cm لمبے ہموار موٹائی کے تار میں کھینچا جاتا ہے (بدلا جاتا ہے)۔ تار کی موٹائی معلوم کیجیے۔

یا

3

(b) 10 cm، 8 cm، 6 cm، باترتیب، نصف قطر کے 3 دھاتی کروں کو پیچھا کر ایک بڑا ٹھوس کرہ تشکیل دیا گیا۔ اس طرح تشکیل پائے کرہ کا نصف قطر معلوم کیجیے۔

3

.9 تین ایسے مکعبوں کو، جنمیں سے ہر ایک کا جم cm^3 216 ہے، کے سروں کو آپس میں جوڑ کر ایک مکعب نما بنایا گیا۔

اس طرح بنے مکعب نما کا سطحی رقبہ معلوم کیجیے۔

3

.10 ایک سیٹر ہی کا، جو کسی دیوار کے سہارے جھکی ہوئی ہے، زاویہ ارتقائے 60° ہے اور سیٹر ہی کا پایہ دیوار سے m 9.5 کے فاصلے پر ہے۔ سیٹر ہی کی لمبائی معلوم کیجیے۔



C-حصہ

سوال نمبر 11 تا سوال 14، ہر سوال کے 4 نمبر ہیں۔

11. زمین کے کسی نقطے سے ایک مواصلاتی مینار کے پیندے اور اس کی چوٹی کے زاویہ ارتفاع بالترتیب 45° اور 60° ہیں، جبکہ مینار 20 m اونچی عمارت پر بنائے۔ مینار کی اونچائی معلوم کیجیے۔
4


- ثابت کیجیے کہ دائرے کا جیٹہ کرنے والا متوازی الاضلاع ایک معین ہے۔ (a) 12.

یا

شکل نمبر 2 میں چار ضلعی ABCD ایک دائرہ کو حاصل کرتا ہے۔ ثابت کیجیے: (b)

4

$$AB + CD = AD + BC$$




شکل نمبر 2



مطالعہ احوال-1

13. ریمش، جو ایک کسان ہیں، اپنے مستطیل نما کھیت کے چاروں طرف باڑگا ناچاہتے ہیں۔ کھیت کا رقبہ 1500 m^2 ہے۔ اس کھیت کی لمبائی ایک سیدھی بہہ رہی ندی کے کنارے واقع ہے۔ باڑگانے کے لیے 110 m لمبے تار کی ضرورت پڑتی ہے۔ یہ مانتے ہوئے کہ ندی کے کنارے کھیت کے لیے باڑگانے کی ضرورت نہیں ہے۔



2

‘x’ اور ‘y’ کی شکل میں مستطیل نما کھیت کا احاطہ اور رقبہ کھیتے۔ (a)

2

مستطیل نما کھیت کے ابعاد کیا ہیں؟ (b)



مطالعہ احوال-2

14. عجائب گھر وہ جگہ ہے جہاں باقیاتِ عوام کے مشاہدے کے لیے رکھی جاتی ہیں۔ کسی عجائب گھر کی سیر کرنے سے ہمیں ملک کی تاریخ، تہذیب، ثقافت، زندگی گزارنے کے طریقے، فن تعمیر اور فنون کی معلومات حاصل ہوتی ہے۔



71 افراد کا ایک گروپ کسی دن دہلي میں واقع نیشنل میوزیم دیکھنے گیا۔

مندرجہ ذیل جدول میں ان افراد کی عمر دی گئی ہے :

| عمر (برسون میں) | افراد کی تعداد |
|--------------------|----------------|
| 10 سے کم | 3 |
| 20 سے کم | 10 |
| 30 سے کم | 22 |
| 40 سے کم | 40 |
| 50 سے کم | 54 |
| 60 سے کم | 71 |

2 میوزیم دیکھنے جانے والوں کی وسطانیہ عمر معلوم کیجیے۔ (a)

2 ان افراد کی اوسط عمر معلوم کیجیے۔ (b)



SET-6

Series AQ@QA/C

کوڈ Q.P.
Q.P. Code **446/B/6**

رول نمبر
Roll No.

| | | | | | | |
|--|--|--|--|--|--|--|
| | | | | | | |
|--|--|--|--|--|--|--|

Candidates must write the Q.P. Code on the title page of the answer-book.

- آپ جانچ لیجئے کہ اس سوال نامہ میں چھپے صفحات کی تعداد 7 ہے۔
- پرچہ کے داہنی طرف چھپا۔ Q.P. کوڈ نمبر طالب علم کو اپنی جواب کاپی کے ٹائٹل صفحہ پر لکھنا ہو گا۔
- آپ دیکھ لیجئے کہ پرچہ میں چھپے سوالات کی تعداد 14 ہے۔
- کسی بھی سوال کا جواب لکھنے سے پہلے سوال کا سیریل نمبر ضرور جواب کاپی میں لکھیں۔
- سوال کا پرچہ پڑھنے کے لیے 15. منٹ کا وقت دیا گیا ہے۔ سوال کے پرچہ کو صبح 10.15 منٹ پر تقسیم کیا جائے گا۔ 10.15 سے 10.30 منٹ تک طلباء صرف پرچہ پڑھیں گے اور اس وقٹے کے دوران وہ جواب کاپی پر کچھ نہیں لکھیں گے۔
- Please check that this question paper contains 7 printed pages.
- Q.P. Code given on the right hand side of the question paper should be written on the title page of the answer-book by the candidate.
- Please check that this question paper contains 14 questions.
- Please write down the serial number of the question in the answer-book before attempting it.
- 15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the students will read the question paper only and will not write any answer on the answer-book during this period.



ریاضی (بنیادی)



(صرف بصارتی دشواریوں سے دوچار طلباء کے لیے)

MATHEMATICS (BASIC) (Urdu Version)

(FOR VISUALLY IMPAIRED CANDIDATES ONLY)

وقت: ۲ گھنٹے

کل نمبر: ۴۰

Time allowed : 2 hours

Maximum Marks : 40



عمومی ہدایات :

مندرجہ ذیل ہدایات کو بہت غور سے پڑھیے اور ان پر سختی سے عمل کیجیے :

(i) اس پرچہ سوالات میں کل **14** سوال ہیں۔ تمام سوالات لازمی ہیں۔

(ii) یہ پرچہ سوالات تین حصوں میں تقسیم کیا گیا ہے۔ حصہ **C**, **A** اور **B**۔

(iii) حصہ **A** -، 6 سوالات (سوال نمبر سے 6) پر مشتمل ہے۔ ہر سوال کے 2 نمبر ہیں۔ دو سوالوں میں اندر ونی اختیار مہیا کیا گیا ہے۔

(iv) حصہ **B** -، 4 سوالات (سوال نمبر سے 7 سے 10) پر مشتمل ہے۔ ہر سوال کے 3 نمبر ہیں۔ ایک سوال میں اندر ونی اختیار مہیا کیا گیا ہے۔

(v) حصہ **C** -، 4 سوالات (سوال نمبر سے 11 سے 14) پر مشتمل ہے۔ ہر سوال کے 4 نمبر ہیں۔ ایک سوال میں اندر ونی اختیار مہیا کیا گیا ہے۔ اس میں دو کیس اسٹڈی پر مبنی سوالات بھی شامل ہیں۔

(vi) کیلکولیٹر کے استعمال کی اجازت نہیں ہے۔



A-حصہ

سوال 1 تا سوال 6 ہر سوال کے 2 نمبر ہیں۔

1. کسی ٹھوس نصف کرہ کا کل سطحی رقبہ 462 sq. cm ہے۔ اس کا حجم معلوم کیجیے۔

$$\left[\pi = \frac{22}{7} \right]$$

2. O مرکز اور 8 cm نصف قطر والے دائرہ پر کسی باہری نقطہ P سے دو مماس PQ اور PR کھنچنے گئے (a)

2 ہیں۔ اگر OP = 17 cm تو ہر مماس کی لمبائی معلوم کیجیے۔

یا

ثابت کیجیے کہ دو ہم مرکز دائروں میں، مقابلتاً بڑے دائرہ کا وتر (chord) جو مقابلتاً چھوٹے دائرہ سے

2 تماس ہے، نقطہ تماس پر اس کی تقسیم ہوتی ہے۔

3 مندرجہ ذیل تقسیم کا بہتائیہ معلوم کیجیے :

| کلاس | تعداد |
|----------|-------|
| 0 – 20 | 20 |
| 20 – 40 | 29 |
| 40 – 60 | 53 |
| 60 – 80 | 61 |
| 80 – 100 | 37 |



.4

مندرجہ ذیل جدول میں کسی محلہ کے 25 گھروں کا خوردنی اشیاء پر روزانہ خرچ دکھایا گیا ہے :

| گھروں کی تعداد | روزانہ خرچ (₹ میں) |
|----------------|--------------------|
| 5 | 150 – 200 |
| 6 | 200 – 250 |
| 10 | 250 – 300 |
| 2 | 300 – 350 |
| 2 | 350 – 400 |

2

روزانہ کا وسطانیہ خرچ معلوم کیجیے۔

.5

2

k کی وہ قدر معلوم کیجیے، جس کے لیے دو درجی مساوات : $kx^2 - 4kx + 12 = 0$ کے دونوں جذر حقیقی اور مساوی ہوں گے۔

2

مندرجہ ذیل A.P. میں ارکان کی تعداد معلوم کیجیے : (a) .6

4, 10, 16, ..., 208

یا

2

7 کے پہلے 15 اضعاف کا حاصل جمع معلوم کیجیے۔ (b)



B- حصہ

سوال 7 تا سوال 10، ہر سوال کے 3 نمبر ہیں۔

7. ثابت کیجیے کہ کسی دائرہ کا حیطہ کرنے والا متوازی الاضلاع ایک معین ہوتا ہے۔ 3

.8 ایک پیڑ آندھی آنے سے ٹوٹ جاتا ہے اور ٹوٹا ہوا حصہ اس طرح مڑ جاتا ہے کہ پیڑ کی چوٹی زمین کو چھو نے لگتی ہے اور اس کے ساتھ 30° کا زاویہ بناتی ہے۔ پیڑ کے پیندے نقطہ کی دوری، جہاں پیڑ کی اوپرائی زمین کو چھو تی ہے 3 m ہے۔ پیڑ کی اوپرائی معلوم کیجیے۔

.9 (a) دواعداد کے مربouں کے ما بین فرق 192 ہے۔ مقابلتاً چھوٹے عدد کا مرلبع، مقابلتاً بڑے عدد کا 4 گنا 3 ہے۔ دونوں اعداد معلوم کیجیے۔

یا

(b) دو درجی مساوات تشکیل کرتے ہوئے ایسے دواعداد معلوم کیجیے، جن کا حاصل جمع 20 ہے اور حاصل ضرب 96 ہے۔ 3

.10 15, 12, 9, ..., - 57 : A.P. کے آخری رکن سے (پہلے رکن کی جانب) 12 وال رکن معلوم کیجیے۔ 3



C-حصہ

سوال 11 تا سوال 14، ہر سوال کے 4 نمبر ہیں۔

11. (a) ثابت کیجیے کہ دائرے کے کسی بھی نقطہ پر کھینچا گیا مماس، نقطہ تماس سے گذرتے ہوئے نصف قطر پر عمود ہے۔

یا

4 (b) 6.8 cm لمبے قطعہ خط کو 5 : 3 کی نسبت میں تقسیم کرتے ہوئے اقدام تشكیل کھیے۔

12. کوئی برتن کھو کھلے نصف کردہ کی شکل کا ہے۔ جس کے اوپر مساوی نصف قطر کا کھو کھلا استوانہ جڑا ہوا ہے۔ نصف کردہ کا قطر 14 cm اور برتن کی کل اونچائی 15 cm ہے۔ برتن کا اندر ونی سطحی رقبہ معلوم کیجیے۔

اسٹڈی کیس۔ 1

13. ٹرگنو میٹری کا تصور اشیاء کی اونچائیوں یا نقاط کے درمیان فاصلے کی تحسیب کرنے کے لیے استعمال کیا جاتا ہے۔ اور متبادل صورت میں، اگر اونچائیاں اور فاصلے معلوم ہوں، تو زاویے بھی معلوم کیے جاسکتے ہیں۔

سطح سمندر سے 75 m اونچے روشنی کے مینار سے ناپے جانے پر، دوپانی کے جہازوں کے زاویہ نشیب 30° اور 45° ہیں۔ روشنی کے مینار کی ایک ہی جانب، ایک جہاز دوسرے جہاز کے ٹھیک پیچے ہے۔

مندرجہ بالا پر مبنی، معلوم کیجیے :

2 (a) ہر جہاز کا مینار کے واحدے سے فاصلہ۔

2 (b) دونوں جہازوں کا درمیانی فاصلہ۔ $\sqrt{3} = 1.73$



اسٹڈی کیس-2

14. کسی اسکول میں طالب علموں کو صحت۔ تعلیم دینے اور جسمانی و رژیش کی اہمیت بتانے کے لیے، ایک طبی کیمپ کا انعقاد کیا گیا۔ اس کیمپ میں 35 طالب علموں کی صحت کی جانچ کی گئی اور ان کے وزن نوٹ کیے گئے، جو مندرجہ ذیل ہیں :

| طالب علموں کی تعداد | وزن (کلو گرام میں) |
|---------------------|--------------------|
| 3 | 38 – 40 |
| 2 | 40 – 42 |
| 4 | 42 – 44 |
| 5 | 44 – 46 |
| 14 | 46 – 48 |
| 3 | 48 – 50 |
| 4 | 50 – 52 |

مندرجہ بالا جدول کی بنیاد پر معلوم کیجیے:

2

(a) وسطانیہ کلاس اور ڈاٹا وسطانیہ

2

(b) بہتانیہ کلاس اور ڈاٹا وسطانیہ